

## **'ਪੰਜਾਬੀ ਸਾਹਿਤ : ਈਸਾਈ ਮਿਸ਼ਨਰੀਆਂ ਦਾ ਸਾਹਿਤ ਅਨੁਵਾਦ'**

ਰੇਖਾ ਰਾਣੀ

ਅਮਿਸਟੈਂਟ ਪ੍ਰੋਫੈਸਰ

ਆਰੀਆ ਗਰਲਜ਼ ਕਾਲਜ,

ਅੰਬਾਲਾ ਕੈਟ

**ਸ਼ੇ਷ ਆਲੋਚਨ ਸਾਰ :**

ਈਸਾਈ ਮਿਸ਼ਨਰੀਆਂ ਨੂੰ ਇਸ ਗੱਲ ਦਾ ਹੁਣ ਤੱਕ ਚੰਗੀ ਤਰ੍ਹਾਂ ਪਤਾ ਲੱਗ ਚੁਕਿਆ ਸੀ ਕਿ ਭਾਰਤ ਵਿਚ ਜੇਕਰ ਉਨ੍ਹਾਂ ਨੇ ਲੰਮੇ ਸਮੇਂ ਤੱਕ ਰਾਜ ਕਰਨਾ ਹੈ ਤਾਂ ਉਸ ਲਈ ਉਹਨਾਂ ਨੂੰ ਅਮੀਰ ਤਬਕੇ ਦੇ ਲੋਕਾਂ ਦਾ ਦਿਲ ਜਿੱਤਣ ਦੀ ਬਜਾਏ ਆਮ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਪਵੇਗਾ। ਇਸ ਦਾ ਇਕੋ ਇਕ ਹੱਲ ਸੀ 'ਧਰਮ' ਕਿਉਂਕਿ ਦੂਜੇ ਦੇ ਧਰਮ ਨੂੰ ਇਕ ਪਾਸੇ ਕਰਕੇ ਅਪਣੇ ਧਰਮ ਦਾ ਝੰਡਾ ਫੇਰਾਉਣਾ ਕੋਈ ਸੌਖਾ ਕੰਮ ਨਹੀਂ ਸੀ।

**ਮੁੱਖ ਸ਼ਬਦ :** ਸਾਹਿਤਕ ਭਾਸ਼ਾ, ਯਥਾਰਥਵਾਦ ਜੀਵਨ, ਬੁੱਧੀਮਨ, ਵਿਦਵਾਨ ਅਤੇ ਗਿਆਨ।

ਜੇਕਰ ਈਸਾਈ ਮਿਸ਼ਨਰੀਆਂ ਦੇ ਚੰਗੇ ਪ੍ਰਾਵਾਂ ਵੱਲ ਵੇਖਿਆ ਜਾਵੇ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਅੰਗੋਜ਼ਾਂ ਦੇ ਆਗਾਮਨ ਨਾਲ ਸਾਹਿਤਕ ਕਿਰਤਾਂ ਤੇ ਉਸ ਸਮੇਂ ਦੇ ਮੁੱਖ ਪੰਜਾਬੀ ਸਾਹਿਤ ਹੋਦ ਵਿਚ ਆਏ। ਪੰਜਾਬੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਦਾ ਰੂਪ ਵੀ ਦਿੱਤਾ। ਕੋਈ ਵੀ ਭਾਸ਼ਾ ਸਹੀ ਅਰਥਾਂ ਵਿੱਚ ਸਾਹਿਤਕ ਭਾਸ਼ਾ ਉਥੋਂ ਹੀ ਕਹੀ ਜਾਂਦੀ ਹੈ ਜਦੋਂ ਉਸਦੀ ਵਿਆਕਰਣ ਵਿੱਚ ਕੋਈ ਦੋਸ਼ ਨਾ ਹੁੰਦਾ ਹੋਵੇ। ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ ਵਿਆਕਰਣ ਅਰਥਾਤ 'ਗਾਰੈਰ ਆਫ' ਦਾ ਪੰਜਾਬੀ ਲੈਗੂਏਜ਼ (ਕੋਰੀ ਵਿਲੀਅਮ) 1812 ਈ। ਵਿਚ ਰਚਨਾ ਕੀਤੀ। ਇਸ ਦੇ ਨਾਲ ਹੀ 'ਡਿਕਸ਼ਨਰੀ ਆਫ' ਦਾ ਪੰਜਾਬੀ ਲੈਗੂਏਜ਼' (ਲੁਧਿਆਣਾ ਮਿਸ਼ਨ ਪ੍ਰੈਸ 1854) ਲਿਖ ਕੇ ਪੰਜਾਬੀ ਕੌਸ ਰਚਨਾ ਵਿੱਚ ਉਨ੍ਹਾਂ ਨੇ ਪਹਿਲ ਕੀਤੀ, 'ਪੰਜਾਬੀ ਮੁਹਾਵਰਿਆਂ ਅਤੇ ਅਖਾਣਾ ਦਾ ਸੰਗ੍ਰਹਿ' 1846 ਵਿੱਚ ਵੀ ਉਨ੍ਹਾਂ ਨੇ ਪ੍ਰਕਾਸ਼ਿਤ ਕੀਤੇ। ਉਸ ਸਮੇਂ ਪ੍ਰਚਲਿਤ ਪੰਜਾਬੀ ਭਾਸ਼ਾ ਦੇ ਸ਼ਬਦ ਤੇ ਉਚਾਰਣ ਨੂੰ ਵੀ ਉਨ੍ਹਾਂ ਨੇ ਆਪਣੇ ਦੌਸ਼ਾਂ ਵਿੱਚ ਸੰਭਾਲੀ ਰੱਖਿਆ ਸੀ।

ਈਸਾਈ ਮਿਸ਼ਨਰੀਆਂ ਨੂੰ ਇਸ ਗੱਲ ਦਾ ਹੁਣ ਤੱਕ ਚੰਗੀ ਤਰ੍ਹਾਂ ਪਤਾ ਲੱਗ ਚੁਕਿਆ ਸੀ ਕਿ ਭਾਰਤ ਵਿਚ ਜੇਕਰ ਉਨ੍ਹਾਂ ਨੇ ਲੰਮੇ ਸਮੇਂ ਤੱਕ ਰਾਜ ਕਰਨਾ ਹੈ ਤਾਂ ਉਸ ਲਈ ਉਹਨਾਂ ਨੂੰ ਅਮੀਰ ਤਬਕੇ ਦੇ ਲੋਕਾਂ ਦਾ ਦਿਲ ਜਿੱਤਣ ਦੀ ਬਜਾਏ ਆਮ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਪਵੇਗਾ। ਇਸ ਦਾ ਇਕੋ ਇਕ ਹੱਲ ਸੀ 'ਧਰਮ' ਕਿਉਂਕਿ ਦੂਜੇ ਦੇ ਧਰਮ ਨੂੰ ਇਕ ਪਾਸੇ ਕਰਕੇ ਅਪਣੇ ਧਰਮ ਦਾ ਝੰਡਾ ਫੇਰਾਉਣਾ ਕੋਈ ਸੌਖਾ ਕੰਮ ਨਹੀਂ ਸੀ। ਈਸਾਈ ਮਿਸ਼ਨਰੀਆਂ ਨੇ ਸਾਹਿਤ ਦੇ ਅਨੁਵਾਦ ਦਾ ਸਹਾਰਾ ਲਿਆ 'ਸਾਹਿਤ' ਜਿਸ ਨੂੰ ਬੁੱਧੀਜੀਵੀ ਲੇਖਕ ਆਮ ਮਨੁੱਖ ਨੂੰ ਮੁੱਖ ਰੱਖ ਕੇ ਲਿਖਦਾ ਹੈ। ਜਿਵੇਂ :

"ਸਾਹਿਤ ਵਿੱਚ ਯਥਾਰਥਵਾਦ ਜੀਵਨ ਪ੍ਰਤੀ ਦਿਸ਼ਟੀਕੋਣ ਦੀ ਪੇਸ਼ਕਾਰੀ ਦਾ ਨਾਂ ਹੈ, ਜਿਹੜਾ ਇਕ ਵਿਸ਼ੇਸ਼ ਸਮੇਂ ਵਿੱਚ, ਵਿਸ਼ੇਸ਼ ਪ੍ਰਸ਼ਬਿੰਦੀਆਂ ਅਤੇ ਕਾਰਨਾਂ ਦੇ ਫਲਸਰੂਪ ਇਕ ਸਾਹਿਤਕ ਪਰਵਿਰਤੀ ਦਾ ਰੂਪ ਧਾਰਦਾ ਹੈ ਭਾਵੇਂ ਕਿ ਸਾਹਿਤ ਦੇ ਪਿੜ ਵਿੱਚ ਆਇਆ। ਇਹ ਯਥਾਰਥਵਾਦੀ ਦਿਸ਼ਟੀਕੋਣ ਸਮੁੱਚੇ ਜੀਵਨ-ਖੇਤਰ ਵਿੱਚ ਆਈਆਂ ਯਥਾਰਥਵਾਦੀ ਕੰਮਤਾਂ ਦਾ ਹੀ ਇਕ ਪ੍ਰਤਿਖਿੰਬ ਸੀ।"<sup>1</sup>

“ਸਾਹਿਤ ਮਨੁਖ ਦੇ ਭਾਵਾਂ ਤੇ ਵਿਚਾਰਾਂ ਦਾ ਮੁਰਤ ਜਾਂ ਪ੍ਰਗਟਾ ਰੂਪ ਹੈ। ਸਾਹਿਤ ਦਾ ਸੰਬੰਧ ਭਾਵ ਜਗਤ ਨਾਲ ਹੋਣ ਕਰਕੇ ਉਸਦਾ ਖੇਤਰ ਵਿਗਿਆਨ, ਗਣਿਤ, ਇਤਿਹਾਸ, ਭੂਗੋਲ ਤੇ ਰਾਜਨੀਤੀ ਆਦਿ ਵਿਸ਼ਿਆਂ ਤੋਂ ਵੱਖਰਾ ਹੈ। ਇਸ ਤਰ੍ਹਾਂ ਸਾਹਿਤ ਇਕ ਅਜਿਹੀ ਕੋਮਲ ਕਲਾ ਹੈ। ਜਿਸਦਾ ਮੁੱਖ ਉਦੇਸ਼ ਸੁਹਜ-ਸੁਆਦ ਦੀ ਉਤਪੱਤੀ ਕਰਨਾ ਅਤੇ ਚੰਗੀ ਜੀਵਨ ਲਈ ਪ੍ਰੇਰਨਾ ਹੈ। ਇਸ ਲਈ ਭਾਟੇ ਨੇ ਸਾਹਿਤ ਬਾਰੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਹੈ ਕਿ ਸਾਹਿਤ ਉਹ ਸੰਗੀਤ ਹੈ। ਜਿਹੜਾ ਮਨੁਖ ਦੇ ਅੰਤਰ ਮਨ ਵਿਚੋਂ ਛੁੱਟ ਕੇ ਭਾਸ਼ਾ ਦੇ ਮਾਧਿਅਮ ਰਾਹੀਂ ਜੀਵਨ ਨਾਲ ਏਕਤਾ ਸਥਾਪਿਤ ਕਰਦਾ ਹੈ।”<sup>2</sup>

“ਲੇਖਕ ਦਾ ਕੇਵਲ ਸਮਾਜ ਤੋਂ ਪ੍ਰਭਾਵਿਤ ਹੁੰਦਾ ਹੈ ਸਗੋਂ ਉਸਨੂੰ ਪ੍ਰਭਾਵਿਤ ਵੀ ਕਰਦਾ ਹੈ। ਉਹ ਇਸ ਦੇ ਜੀਵਨ ਨੂੰ ਨਵਾਂ ਰੁੱਖ ਦਿੰਦਾ ਹੈ। ਲੋਕ ਸਾਹਿਤ ਦੇ ਨਾਇਕ ਅਤੇ ਨਾਇਕ ਨੂੰ ਆਦਰਸ਼ ਬਣਾ ਕੇ ਆਪਣਾ ਜੀਵਨ ਉਹਨਾਂ ਅਨੁਸਾਰ ਢਾਲ ਸਕਦੇ ਹਨ।”<sup>3</sup>

ਈਸਾਈ ਮਿਸ਼ਨਰੀਆਂ ਨੇ ਸਾਹਿਤ ਦੀ ਇਸ ਤੇਜ਼ ਤਲਵਾਰ ਦਾ ਪ੍ਰਯੋਗ ਇਸੇ ਲਈ ਕੀਤਾ ਤਾਂ ਕਿ ਭਾਰਤੀ ਸਾਹਿਤ ਤੋਂ ਜਿਆਦਾ ਤੋਂ ਜਿਆਦਾ ਪ੍ਰਭਾਵਿਤ ਹੋ ਕੇ ਧਰਮ ਬਦਲ ਕੇ ਈਸਾਈ ਬਣ ਜਾਣ ਤੇ ਆਪਣੇ ਧਰਮ ਤੋਂ ਹੋਮਸ਼ਾ-ਹੋਮਸ਼ਾ ਲਈ ਕੱਟੇ ਜਾਣ। ਇਸ ਲਈ ਅੰਗ੍ਰੇਜ਼ਾਂ ਨੇ ਅਨੁਵਾਦ (ਸਾਹਿਤ) ਦਾ ਰਸਤਾ ਫੰਜਿਆ। ਸਭ ਤੋਂ ਪਹਿਲਾਂ ਅੰਜ਼ਿਲ (Bible) ਦਾ ਅਨੁਵਾਦ ਕਰਨ ਉਪਰ ਜ਼ੋਰ ਦਿੱਤਾ ਗਿਆ। ਇਹ ਕੰਮ 1837 ਈ. ਵਿਚ ਲੁਧਿਆਣੇ ਕਾਇਮ ਮਿਸ਼ਨ ਨੇ ਸੰਭਾਲਿਆ। ਮਿਸ਼ਨ ਚਾਹੁੰਦਾ ਸੀ ਕਿ ਲੋਕਾਂ ਦੀ ਭਾਸ਼ਾ ਅੰਦਰ ਅੰਜ਼ਿਲ ਦਿੱਤੀ ਜਾਵੇ ਤਾਂ ਜੋ ਉਹ ਪੜ੍ਹਕੇ ਈਸਾਈ ਧਰਮ ਵੱਲ ਆਕਰਸ਼ਤ ਹੋ ਸਕਣ। ਇਸ ਦਾ ਅਨੁਵਾਦ 26 ਭਾਰਤੀ ਭਾਸ਼ਾਵਾਂ ਵਿਚ ਕਰਾਇਆ ਗਿਆ। ਰੈਵਲੈਂਡ ਜੈਨੇਵੀਅਰ ਨੇ ਇਕ ਪੁਸਤਕ ‘ਬੀਡੀਓਮੈਡਿਕ ਸਨਟੈਨਮੀਜ਼ ਇਕ ਪੰਜਾਬੀ’ ਲਿਖੀ। ਧਰਮ ਭਾਰਤੀ ਲੋਕਾਂ ਦੀਆਂ ਰਹਿਂਦੀਆਂ ਵਿਚ ਵਸਦਾ ਸੀ। ਆਪਣਾਪਨ ਵਿਖਾਉਣ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਤਲਾਸ਼ ਕੀਤੀਆਂ ਤਾਂ ਕਿ ਭਾਰਤੀਆਂ ਦੀ ਅੰਗ੍ਰੇਜ਼ਾਂ ਨਾਲ ਕੁਝ ਹਮਦਰਦੀ ਬਣੀ ਰਹੇ। ਇਸੇ ਲਈ ਸ. ਰਤਨ ਸਿੰਘ ਭੰਗੂ ਤੋਂ ‘ਪੰਥ ਪ੍ਰਕਾਸ਼’ ਲਿਖਵਾਇਆ ਗਿਆ। ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਦਾ ਅਨੁਵਾਦ ਵੀ ਅੰਗਰੇਜ਼ੀ ਵਿਚ ਕਰਵਾਇਆ ਤਾਂ ਕਿ ਭਾਰਤੀ ਜਨਤਾ ਸਮੇਂ ਕਿ ਉਹ ਵੀ ਉਨ੍ਹਾਂ (ਭਾਰਤੀ) ਦੇ ਧਰਮ ਦਾ ਸਨਮਾਨ ਕਰਦੀ ਹੈ।

ਪੰਜਾਬ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਵਧਾਉਣ ਲਈ ਓਰੀਐਂਟਲ ਕਾਲਜ ਲਾਹੌਰ ਅੰਦਰ ਬੁੱਧੀਮਾਨੀ, ਵਿਦਵਾਨੀ ਅਤੇ ਗਿਆਨੀ ਦੀ ਕਲਾਸਾਂ ਲਗਵਾਉਣ ਦਾ ਪ੍ਰਬੰਧ ਕੀਤਾ। ਇਹ ਸਾਰਾ ਕਾਰਜ ਈਸਾਈਆਂ ਨੇ ਕਿਸੇ ਹਮਦਰਦ ਖਾਤਰ ਨਹੀਂ ਸੀ ਕੀਤਾ ਸਗੋਂ ਇਹ ਤਾਂ ਸਿਰਫ਼ ਉਨ੍ਹਾਂ ਦੀ ਇਕ ਅਜਿਹੀ ਚਾਲ ਸੀ ਕਿ ਲੋਕੀ ਭੜਕਨ ਨਾ ਤੇ ਨਾ ਹੀ ਉਨ੍ਹਾਂ ਦੇ ਖਿਲਾਫ਼ ਕੋਈ ਕਦਮ ਚੁੱਕਣ, ਪਰ ਅੰਦਰੋਂ-ਅੰਦਰ ਈਸਾਈਆਂ ਦੀਆਂ ਚਾਲਾਂ ਕੰਮ ਕਰ ਰਹੀਆਂ ਸਨ।

“ਈਸਾਈ ਧਰਮ ਦੁਆਰਾ ਪੈਦਾ ਹੋਈਆਂ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਧਾਰਮਕ ਲਹਿਰਾਂ ਨੇ ਕੀਤਾ। ਈਸਾਈ ਧਰਮ ਤੇ ਲਹਿਰਾਂ ਦੀ ਇਸ ਖਿਚੋਤਾਣ ਵਿਚੋਂ ਜਿਹੜੀ ਗੱਲ ਉਸਾਰੂ ਸੀ, ਉਹ ਸੀ, ਇਥੋਂ ਦੀਆਂ ਦੇਸੀ ਭਾਸ਼ਾਵਾਂ ਅਤੇ ਸਾਹਿਤ ਨੂੰ ਵਿਕਸਤ ਹੋਣ ਦਾ ਅਵਸਰ ਮਿਲਣਾ। ਕਿਉਂਕਿ ਹਰ ਲਹਿਰ ਨੇ ਆਪਣੇ ਪ੍ਰਚਾਰ ਲਈ ਕਿਸੇ ਨਾ ਕਿਸੇ ਦੇਸੀ ਭਾਸ਼ਾ ਨੂੰ ਆਪਣੀ ਅਭਿਵਿਅਕਤੀ ਦਾ ਮਾਧਿਅਮ ਬਣਾਇਆ। ਇਸ ਲਈ ਫਲਸਰੂਪ ਨਵੀਆਂ ਤੋਂ ਨਵੀਆਂ ਦਿਸ਼ਾਵਾਂ ਸੰਭਵ ਹੋਈਆਂ।”<sup>4</sup>

“ਪੰਜਾਬੀ ਭਾਸ਼ਾ ਤੇ ਸਾਹਿਤ ਲਈ ਇਹ ਬਦਲਦਾ ਸਮਾਂ ਬੜਾ ਮਹੱਤਵਪੂਰਨ ਸੀ। ਈਸਾਈ ਪਾਦਰੀਆਂ ਨੇ ਭਾਵੇਂ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਚਾਰ ਹਿੱਤ ਲਈ ਅਪਣਾਇਆ ਸੀ ਪਰ ਇੰਜ ਭਾਸ਼ਾ ਅਤੇ ਸਾਤਹ ਨੂੰ ਵਿਕਸਤ ਹੋਣ ਦਾ ਵੱਡਾ ਅਵਸਰ ਮਿਲਿਆ। ਪੰਜਾਬੀ ਟਾਈਪ ਅਤੇ ਛਪੇਖਾਨੇ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਿਆ।”<sup>5</sup>

ਮੁੱਢਲੇ ਪੰਜਾਬੀ ਨਾਵਲ ਦੀ ਉਤਪੱਤੀ ਤੇ ਵਿਕਾਸ ਬਾਰੇ ਜਾਨਣ ਤੋਂ ਪਹਿਲਾਂ ਦੇਸ਼ ਵਿਚ ਜੋ ਕੁਝ ਵੀ ਵਾਪਰੀਆਂ ਉਨ੍ਹਾਂ ਸਾਰੀਆਂ ਸਥਿਤੀਆਂ ਤੇ ਘਟਨਾਵਾਂ ਨੇ ਸਾਹਿਤ ਨੂੰ ਪੁੰਗਰਣ ਲਈ ਜੋ ਪਸ਼ੀਭੂਮੀ ਤਿਆਰ ਕੀਤੀ ਹੈ। ਉਸਨੇ ਸਾਰੇ ਸਾਹਿਤ ਰੂਪਾਂ ਉੱਤੇ ਗਹਿਰਾ ਪ੍ਰਭਾਵ ਪਾਇਆ ਹੈ। ਚਾਹੇ ਈਸਾਈ ਮਿਸ਼ਨਰੀਆਂ ਨੇ ਆਪਣੇ ਲਾਲਚ ਲਈ ਹੀ ਸਹੀ ਸਾਹਿਤਕ ਬਦਲਾਵ ਤੇ ਅਨੁਵਾਦ ਕੀਤੇ ਪਰ ਇਹਨਾਂ ਦੇ ਕਾਰਣ ਹੀ ਧਾਰਮਿਕ ਲਹਿਰਾਂ ਹੋਂਦ

ਵਿਚ ਆਈਆਂ। ਸੁੱਭੀ ਹੋਈ ਮਾਨਵੀ ਭਾਵਨਾਵਾਂ ਫਿਰ ਨੀਦਰੋਂ ਜਾਗਿਆ ਤੇ ਭਾਈਚਾਰੇ ਦਾ ਬੋਲਬਾਲਾ ਹੋਇਆ। ਜਿੰਨੀਆਂ ਵੀ ਤਬਦੀਲੀਆਂ ਤੇ ਘਟਨਾਵਾਂ ਵਾਪਰੀਆਂ ਉਸਦਾ ਅਸਰ ਸਿੱਧੇ ਤੌਰ ਤੇ ਸਾਹਿਤਕ ਰਚਨਾਵਾਂ ਦੇ ਵਿਸ਼ੇ-ਵਸਤੂ ਤੇ ਪਿਆ।

ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਪੰਜਾਬੀ ਨਾਵਲ ਦਾ ਆਰੰਭ ਅੰਗ੍ਰੇਜ਼ਾਂ ਦੀ ਭਾਰਤ ਵਿਚ ਆਮਦ ਨਾਲ ਪੈਦਾ ਹੋਏ ਸਾਂਸਕ੍ਰਿਤਕ ਪਰਣਾਮਾਂ ਕਾਰਣ ਹੋਇਆ। ਪੰਜਾਬ ਉੱਪਰ ਕਾਬਜ਼ ਹੋਣ ਉਪਰੰਤ ਅੰਗ੍ਰੇਜ਼ ਸਮੁੱਚੇ ਹਿੰਦੁਸਤਾਨ ਦੀ ਰਾਜ ਸੱਤਾ ਉਪਰ ਕਾਬਜ਼ ਹੋ ਗਏ ਸਨ। 1870 ਈ। ਤੱਕ ਪੰਜਾਬ ਵਿੱਚ ਅਗ੍ਰੇਜ਼ੀ ਰਾਜ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ ਸੀ। ਇਤਿਹਾਸਕ, ਸਮਾਜਕ ਅਤੇ ਸਭਿਆਚਾਰਕ ਹਾਲਾਤਾਂ ਵਿੱਚਲੇ ਬੁਨਿਆਦੀ ਪਰਿਵਰਤਨ ਤੋਂ ਇਲਾਵਾ, ਅੰਗ੍ਰੇਜ਼ੀ ਰਾਜ ਦੀ ਵਿਦਿਆ ਪ੍ਰਣਾਲੀ, ਦੇਸੀ ਭਾਸ਼ਾਵਾਂ ਪ੍ਰਤੀ ਸੁਹਿਰਦ ਨੀਤੀ ਅਤੇ ਅੰਗ੍ਰੇਜ਼ੀ ਸਾਹਿਤ ਨਾਲ ਸਾਂਝ ਵੀ ਪੰਜਾਬੀ ਨਾਵਲ ਨੂੰ ਰੂਪਮਾਨ ਕਰਨ ਲਈ ਪ੍ਰੇਰਣਾ ਸੈਤੂ ਬਣੀ। ਜਿਹੜੀ ਗੱਲ ਨਾਵਲ ਦੀ ਉਤਪੱਤੀ ਦੇ ਸੰਬੰਧ ਵਿੱਚ ਜਾਣਯੋਗ ਹੈ, ਉਹ ਹੈ ਜਿਸ ਸਾਰੋਖਾਵਾਨ ਸਾਹਿਤ ਰੂਪ ਦੀ ਤਲਾਸ ਨਾਲ ਸਾਡੀ ਚੇਤਨਾ ਅਤੇ ਚਿੰਤਨ ਜੁੜਨਾ ਚਾਹੁੰਦਾ ਸੀ, ਉਹ ਸਾਨੂੰ ਅੰਗ੍ਰੇਜ਼ੀ ਸਾਹਿਤ ਵਿੱਚੋਂ ਪ੍ਰਾਪਤ ਹੋਇਆ।

ਵੀਹਵੀਂ ਸਦੀ ਤੱਕ ਅੰਗ੍ਰੇਜ਼ੀ ਸਾਹਿਤ ਵਿੱਚ ਨਾਵਲ ਇਕ ਸਮਰੱਥ ਸਾਹਿਤ ਰੂਪ ਵਜੋਂ ਪ੍ਰਵਾਨ ਹੋ ਚੁੱਕਾ ਸੀ ਅਤੇ ਭਾਰਤੀਆਂ ਲਈ ਅਜਿਹਾ ਪ੍ਰਤਿਮਾਨ ਸੱਚਮੁੱਚ ਵਰਦਾਨ ਸੀ। ਪੰਜਾਬੀ ਦੇ ਕੁਝ ਲੇਖਕਾਂ ਨੇ ਸਾਹਿਤਕ ਭਾਵਾਂ ਨੂੰ ਸਿੱਧਾ ਹੀ ਗ੍ਰਹਿਣ ਕੀਤਾ ਅਤੇ ਕੁਝ ਨੇ ਉਨ੍ਹਾਂ ਦੇਸੀ ਭਾਸ਼ਾਵਾਂ ਰਾਹੀਂ। ਟੇਵੇਂ ਅਤੇ ਸਿੱਧੇ ਢੰਗ ਨਾਲ ਪੰਜਾਬੀ ਨਾਵਲ ਰੂਪ ਅੰਗ੍ਰੇਜ਼ੀ ਸਾਹਿਤ ਦੀ ਨਾਵਲ ਪਰੰਪਰਾ ਵਿੱਚੋਂ ਹੀ ਦਿਸ਼ਾ ਲੈਂਦਾ ਹੈ ਭਾਵੇਂ ਇਸ ਦੀ ਵਸਤੂ ਸਾਡੀ ਚੇਤਨਾ ਦੇ ਪੱਧਰ ਦੀ ਹੀ ਸੀ ਪੰਜਾਬੀ ਨਾਵਲ ਦੇ ਆਰੰਭ ਸਮੇਂ ਵਸਤੂ ਅਤੇ ਰੂਪ ਦਾ ਦਵੈਤ ਸਾਡੀ ਆਪਣੀ ਚੇਤਨਾ ਦੇ ਅਵਿਕਸਿਤ ਹੋਣ ਕਰਕੇ ਸੀ ਕਿਉਂਕਿ ਮੰਗਵਾ ਰੂਪ ਲੈ ਕੇ ਵੀ ਅਸੀਂ ਵਸਤੂ ਪੱਖੋਂ ਮੱਧਕਾਲੀ ਕਥਾ ਸਾਹਿਤ ਦੀਆਂ ਕਥਾਨਕ ਰੂੜੀਆਂ ਨਾਲ ਜੁੜੇ ਰਹੇ। ਪੰਜਾਬੀ ਨਾਵਲ ਵਿੱਚ ਕਥਾਨਕ ਰੂੜੀਆਂ ਦਾ ਰੂਪਾਂਤਰਣ ਇਕ ਵੱਖਰੇ ਅਧਿਐਨ ਦਾ ਵਿਸ਼ਾ ਹੈ। ਪਰ ਏਥੇ ਪ੍ਰੇਰਣਾ ਸੈਤੂ ਦੇ ਪ੍ਰਸੰਗ ਵਿਚ ਅਸੀਂ ਇਹ ਸਪੱਸ਼ਟ ਦੇਖ ਸਕਦੇ ਹਾਂ ਕਿ ਪੰਜਾਬੀ ਨਾਵਲਰੂਪ ਸਾਨੂੰ ਅੰਗ੍ਰੇਜ਼ੀ ਸਾਹਿਤ ਦੀ ਅਮੀਰ ਸਾਹਿਤਕ ਪਰੰਪਰਾ ਵਿੱਚੋਂ ਪ੍ਰਾਪਤ ਹੋਇਆ ਹੈ। ਮੋਹ-ਵੱਸ ਅਸੀਂ ਨਾਵਲ ਰੂਪ ਨੂੰ ਰੂਪ ਪੱਖੋਂ ਭਾਵੇਂ ਮੱਧਕਾਲੀ ਸਾਹਿਤ ਰੂਪ ਨਾਲ ਜੋੜੀ ਜਾਏਂਦੇ, ਪਰ ਇਸ ਤੱਥ ਬਾਰੇ ਦੋ ਰਾਵਾਂ ਨਹੀਂ ਕਿ ਪੰਜਾਬੀ ਵਿਚ ਹੀ ਨਹੀਂ ਸਗੋਂ ਸਾਰੀਆਂ ਬੋਲੀਆਂ ਵਿਚ ਨਾਵਲ ਰੂਪ ਦੀ ਹੋਦ ਅੰਗ੍ਰੇਜ਼ੀ ਰਾਜ ਦੀ ਆਮਦ ਅਤੇ ਉਨ੍ਹਾਂ ਦੇ ਸਾਹਿਤ ਦੇ ਪ੍ਰਵੇਸ਼ ਰਾਹੀਂ ਹੀ ਸੰਭਵ ਹੋਈ ਹੈ।

“ਅੰਗਰੇਜ਼ੀ ਰਾਜ ਦੇ ਪ੍ਰੰਜ਼ੀਵਾਦ ਦੇ ਪ੍ਰਵੇਸ਼ ਨਾਲ ਜਿਹੜੀ ਇਤਿਹਾਸਕ ਸਥਿਤੀ ਬਦਲੀ ਸੀ, ਉਸਦੇ ਫਲਸ਼ੁਦੂਪ ਸਮਾਜਕ ਅਤੇ ਸਭਿਆਚਾਰਕ ਸਥਿਤੀਆਂ ਤੇ ਗਿਸਤਿਆਂ ਵਿੱਚ ਬਹੁਤ ਵੱਡੀ ਤਬਦੀਲੀ ਆਈ। ਇਨ੍ਹਾਂ ਤਬਦੀਲ ਹੋਈਆਂ ਸਥਿਤੀਆਂ ਤੇ ਗਿਸਤਿਆਂ ਨੇ ਹੀ ਪੰਜਾਬੀ ਨਾਵਲ ਦੇ ਉਤਪੰਨ ਹੋਣ ਲਈ ਪਿੰਠ-ਭੂਮੀ ਤਿਆਰ ਕੀਤੀ। ਭਾਰਤ ਵਿੱਚ ਕਈ ਸਦੀਆਂ ਤੋਂ ਚਲੇ ਆ ਰਹੇ ਜਾਗੀਰਦਾਰੀ ਅਰਥਚਾਰੇ ਦੀ ਥਾਂ ਪੂੰਜੀਵਾਦੀ ਅਰਥਚਾਰੇ ਦੇ ਪ੍ਰਵੇਸ਼ ਨੇ ਏਥੋਂ ਦੀਆਂ ਪਦਾਰਥਕ ਹਾਲਾਤਾਂ ਵਿੱਚ ਜਿਹੜੀ ਤਬਦੀਲੀ ਲਿਆਦੀ, ਉਸ ਨਾਲ ਏਥੋਂ ਦੀ ਸਮਾਜਕ ਅਤੇ ਸਭਿਆਚਾਰਕ ਜ਼ਿੰਦਗੀ ਵਿੱਚ ਬੁਨਿਆਦੀ ਇਤਿਹਾਸਕ ਪਰਿਵਰਤਨ ਆਇਆ।”<sup>6</sup>

ਪੰਜਾਬੀ ਸਾਹਿਤ ਦੀ ਬੁਨਿਆਦ ਵਿਚ ਪਏ ਕਈ ਹੋਰ ਵੀ ਵਿਚਾਰ ਹਨ ਜਿਨ੍ਹਾਂ ਵਿਚਾਰਾਂ ਨੂੰ ਅੱਖੋਂ ਪਰ੍ਹੇ ਨਹੀਂ ਕੀਤਾ ਜਾ ਸਕਦਾ। ਜਿਵੇਂ :

“ਜਿਸ ਢੰਗ ਨਾਲ ਉਨ੍ਹਾਂ ਨੇ ਪੰਜਾਬੀ ਜਨਮ ਸਾਖੀ ਸਾਹਿਤ ਅਤੇ ਪੰਜਾਬੀ ਨਾਵਲ ਦਾ ਸੰਬੰਧ ਜੋੜਿਆ ਹੈ, ਉਸ ਤੋਂ ਇਕ ਰਘਲਾ ਲੱਗ ਸਕਦਾ ਹੈ ਕਿ ਪੰਜਾਬੀ ਨਾਵਲ ਜਨਮਸਾਖੀਆਂ ਦਾ ਉਤਰਾਧਿਕਾਰੀ ਹੈ, ਪਰ ਇਹ ਗੱਲ ਪੂਰਾ ਸੱਚ ਨਹੀਂ। ਜਨਮ ਸਾਖੀ ਸਾਹਿਤ ਅਤੇ ਨਾਵਲ ਸਾਹਿਤ ਦੀ ਪ੍ਰੇਰਣਾ ਦੇ ਸੌਮੇ ਇਕ ਨਹੀਂ। ਜਨਮਸਾਖੀ ਇਤਿਹਾਸਕ ਜੀਵਨੀ ਦੀ ਪੂਰਵਜ ਹੈ, ਨਾਵਲ ਦੀ ਨਹੀਂ, ਨਾਵਲ ਦੇ ਛਿੱਤਰ ਹੋਣ ਦਾ ਮਾਣ ਪ੍ਰਗਲੋਂ ਕਥਾ-ਸਾਹਿਤ ਨੂੰ ਹੀ ਕਿਹਾ ਜਾ ਸਕਦਾ ਹੈ। ਭਾਵੇਂ ਉਹ ਲੋਕ ਕਥਾਵਾਂ ਦੇ ਰੂਪ ਵਿਚ ਉਪਜਿਆ, ਭਾਵੇਂ ਦੇਵ ਮਾਲਾ ਦੀ ਸੂਰਤ ਵਿਚ ਤੇ ਭਾਵੇਂ ਕਿੱਸਿਆ ਦੀ ਸ਼ਕਲ ਵਿੱਚ। ਨਾਵਲ ਦੇ ਵੱਡੇ ਵੱਡੇ ਅਸਲ ਵਿਚ ਪੰਜਾਬੀ ਕਿੱਸੇ ਹੀ ਹਨ।”<sup>7</sup>

“ਭਾਰਤ ਵਿਚ ਕਥਾ ਸਾਹਿਤ ਦੀ ਭਾਵੇਂ ਇਕ ਪ੍ਰਾਚੀਨ ਪਰੰਪਰਾ ਰਹੀ ਹੈ, ਪਰ ਜਿਸ ਰੂਪ ਵਿੱਚ ਨਾਵਲ ਦਾ ਜਨਮ ਤੇ ਵਿਕਾਸ ਹੋਇਆ ਉਹ ਭਾਰਤੀ ਨਾ ਹੋ ਕੇ ਪੱਛਮੀ ਪ੍ਰਭਾਵ ਸਕਦਾ ਹੈ। ਨਾਵਲ ਪੂਜ਼ੀਵਾਦ ਵਿੱਚ ਜਨਮ ਲੈ ਕੇ ਤੇਜ਼ੀ ਨਾਲ ਵਿਕਸਿਤ ਹੋਇਆ ਉਹ ਸਾਹਿਤ ਰੂਪ ਹੈ। ਜਿਸ ਵਿੱਚ ਜੀਵਨ ਦੀ ਹੂ-ਬਹੂ ਤਸਵੀਰ ਖਿੱਚਣ ਦੀ ਕੌਸ਼ਿਸ਼ ਕੀਤੀ ਜਾਂਦੀ ਹੈ।”<sup>8</sup>

“ਭਾਰਤੀ ਨਾਵਲ ਅੰਗ੍ਰੇਜ਼ੀ ਨਾਵਲ ਦੇ ਪ੍ਰਭਾਵ ਅਧੀਨ ਉਤਪੰਨ ਹੋਇਆ ਹੈ। ਭਾਵੇਂ ਇਸ ਦੀ ਉਤਪੱਤੀ ਸੁਤੰਤਰ ਨਹੀਂ ਹੋਈ ਪਰ ਇਸ ਦੇ ਉਤਪਨ ਹੋਣ ਤਕ ਪੱਛਮੀ ਸਦਕਾ ਭਾਰਤ ਸਮਾਜ ਵਿੱਚ ਮੱਧ ਸ਼੍ਰੇਣੀ ਰੁਚੀਆਂ ਪ੍ਰਵੇਸ਼ ਕਰ ਚੁੱਕੀਆਂ ਸਨ ਜਿਸ ਕਾਰਨ ਇਸ ਸਾਹਿਤਕ ਰੂਪ ਦੀ ਪਨੀਰੀ ਜਲਦੀ ਹੀ ਬਿੱਲਰ ਗਈ। ਇਹ ਮੱਧ ਸ਼੍ਰੇਣੀ ਰੁਚੀਆਂ ਦੀ ਹੱਦ ਅੰਗ੍ਰੇਜ਼ੀ ਰਾਜ ਤੇ ਉਹਨਾਂ ਦੇ ਸਮਾਜਕ ਸੰਪਰਕ ਕਾਰਨ ਹੀ ਸੰਭਵ ਹੋਈ।”<sup>9</sup>

ਇਨ੍ਹਾਂ ਸਾਰੀਆਂ ਪਰਿਭਾਸ਼ਾਵਾਂ ਤੋਂ ਇਲਾਵਾ ਵੀ ਕਈ ਸਾਹਿਤਕਾਰਾਂ ਦੇ ਵਿਚਾਰਾਂ ਨੂੰ ਵੀ ਜਾਣਿਆ ਜਾਵੇ ਤਾਂ ਉਹ ਲਿਖਦੇ ਹਨ: ਡਾ. ਪ੍ਰਮਿੰਦਰ ਸਿੰਘ ਅਨੁਸਾਰ ਰਮਾਇਣ ਅਤੇ ਮਹਾਂਭਾਰਤ, ਮਹਾਂਕਾਵਿ ਸਾਡਾ ਉੱਚ ਵਿਰਸਾ ਹਨ, ਪਰ ਉਹਨਾਂ ਨੂੰ ਅਸੀਂ ਪੰਜਾਬੀ ਨਾਵਲ ਦਾ ਆਧਾਰ ਨਹੀਂ ਮੰਨ ਸਕਦੇ। ਪੰਜਾਬੀ ਨਾਵਲ ਇਸੇ ਕਾਲ ਦੀ ਉਪਜ ਹੈ ਅਤੇ ਇਹ ਵੀ ਪੱਛਮੀ ਪ੍ਰਭਾਵ ਦਾ ਫਲ ਹੈ। ਡਾ. ਐਮ. ਪੀ. ਕੋਹਲੀ ਨੇ ਕਿਹਾ ਹੈ ਕਿ ਸਾਡਾ ਪੰਜਾਬੀ ਨਾਵਲ ਪੱਛਮੀ ਪ੍ਰਭਾਵਾਂ ਕਾਰਣ ਹੋਂਦ ਵਿੱਚ ਆਇਆ ਹੈ। ਪ੍ਰੇਸ ਪਿਆਰਾ ਸਿੰਘ ਦਾ ਵਿਚਾਰ ਇਹ ਹੈ ਕਿ ਗਲਪ ਦਾ ਦਾਰਸ਼ਨਿਕ ਦ੍ਰਿਸ਼ਟੀਕੋਣ ਅਤੇ ਇਸਦੀ ਵਿਗਿਆਨਕ ਚੇਤਨਾ ਫਰਾਂਸੀਸੀ ਇਨਕਲਾਬ ਤੋਂ ਬਾਅਦ ਹੀ ਪੈਦਾ ਹੁੰਦੀ ਹੈ। ਗਲਪ ਸਾਹਿਤ ਉਸ ਸਮੇਂ ਉਪਜਦਾ ਹੈ, ਜਦੋਂ ਮਨੁੱਖੀ ਸਭਿਆਤਾ ਵਿਕਾਸ ਦੇ ਬੌਧਿਕ ਦੋਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਦੂਸਰੀ ਗੱਲ ਵਰਣਨਯੋਗ ਇਹ ਹੈ ਕਿ ਗਲਪ ਦੇ ਵਿਕਾਸ ਵਿੱਚ ਹਮੇਸ਼ਾ ਮੱਧ-ਵਰਗੀ ਚੇਤਨਾ ਕੇਂਦਰੀ ਚੂਲ ਦੀ ਹੈਸੀਅਤ ਵਿੱਚ ਕੰਮ ਕਰਦੀ ਹੈ। ਮੱਧ ਸ਼੍ਰੇਣੀ ਦੀ ਹੱਦ ਉਦਯੋਗਿਕ ਇਨਕਲਾਬ ਤੋਂ ਬਾਅਦ ਹੀ ਸਥਾਪਿਤ ਹੁੰਦੀ ਹੈ। ਸਾਰੇ ਵਿਸ਼ਵ ਦੇ ਦੇਸ਼ਾਂ ਵਿੱਚ ਜਿੱਥੇ-ਜਿੱਥੇ ਉਦਯੋਗਿਕ ਵਿਕਾਸ ਹੋਇਆ, ਉੱਥੇ-ਉੱਥੇ ਹੀ ਮੱਧ ਸ਼੍ਰੇਣੀ ਹੱਦ ਵਿੱਚ ਆਈ ਅਤੇ ਇਸ ਸ਼੍ਰੇਣੀ ਨੇ ਹੀ ਗਲਪ-ਰਚਨਾ ਦੀ ਪਿੱਠ ਭੂਮੀ ਤਿਆਰ ਕੀਤੀ।

ਇਨ੍ਹਾਂ ਵਿਚਾਰਾਂ ਤੋਂ ਅੰਦਰਾਂਸਾਂ ਲਗਾਇਆ ਜਾ ਸਕਦਾ ਹੈ ਕਿ ਅੰਗ੍ਰੇਜ਼ਾਂ ਕੌਲ ਵਿਕਸਿਤ ਅਤੇ ਅਮੀਰ ਸਭਿਆਚਾਰ ਸੀ। ਜਿਸ ਦਾ ਪ੍ਰਭਾਵ ਹਿੰਦੁਸਤਾਨੀਆਂ ਉਪਰ ਹੋਣ ਲੱਗਾ। ਉਦਯੋਗੀਕਰਣ ਦੇ ਪ੍ਰਭਾਵਾਂ ਕਾਰਣ ਮੱਧਸ਼੍ਰੇਣੀ ਹੱਦ ਵਿੱਚ ਆ ਗਈ। ਆਵਾਜਾਈ ਦੇ ਸਾਧਨ, ਸੰਚਾਰ ਆਦਿ ਵੀ ਵਿਕਸਿਤ ਹੋਣ ਲੱਗੇ। ਦੂਜੇ ਸ਼ਬਦਾਂ ਵਿੱਚ ਇੱਜ ਵੀ ਕਿਹਾ ਜਾ ਸਕਦਾ ਹੈ ਕਿ ਇਸ ਮੱਧਸ਼੍ਰੇਣੀ ਦਾ ਵਾਹ ਨਿਕਟਤਮ ਰੂਪ ਵਿੱਚ ਅੰਗ੍ਰੇਜ਼ੀ ਸਭਿਆਚਾਰ ਅਤੇ ਪੱਛਮੀ ਸਾਹਿਤ ਨਾ ਪਿਆ। ਇਸ ਤਰ੍ਹਾਂ ਪੱਛਮੀ ਸਾਹਿਤ ਦੇ ਪ੍ਰਭਾਵਾਂ ਅਧੀਨ ਭਾਰਤੀ ਬੋਲੀਆਂ ਵਿੱਚ ਵੀ ਨਵੀਨ ਜੀਵਨ-ਮੁੱਲਾਂ ਅਤੇ ਕਦਰਾਂ-ਕੀਮਤਾਂ ਵਾਲਾ ਸਾਹਿਤ ਰਚਿਆ ਜਾਣ ਲੱਗ ਪਿਆ ਅਤੇ ਨਵੇਂ ਸਾਹਿਤ-ਰੂਪ ਹੋਂਦ ਵਿੱਚ ਆਏ। ਭਾਰਤੀ ਗਲਪ-ਸਾਹਿਤ ਵੀ ਇਹਨਾਂ ਪੱਛਮੀ ਅਥਵਾ ਅੰਗ੍ਰੇਜ਼ੀ ਸਾਹਿਤ-ਰੂਪਾਂ ਦੇ ਪ੍ਰਭਾਵ ਅਧੀਨ ਲਿਖਿਆ ਜਾਣ ਲੱਗਾ। ਇਹਨਾਂ ਗੁੰਝਲਦਾਰ ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਵਿੱਚੋਂ ਜਿਹੜਾ ਤਨਾਉ ਉਪਜਦਾ ਹੈ। ਉਹ ਸਹੀ ਅਰਥਾਂ ਵਿੱਚ ਪੰਜਾਬੀ ਗਲਪ ਦੀ ਰੂਪ-ਰੇਖਾ ਨੂੰ ਨਿਰਧਾਰਿਤ ਕਰਦਾ ਹੈ। ਇਸੇ ਮਾਹੌਲ ਵਿੱਚ ਨਾਵਲ ਤੇ ਕਹਾਣੀ ਵਰਗੇ ਨਵੇਂ ਸਾਹਿਤ ਰੂਪ ਹੋਂਦ ਵਿੱਚ ਆਉਂਦੇ ਹਨ।

“ਈਸਾਈ ਮਿਸ਼ਨਰੀਆਂ ਤੋਂ ਇਲਾਵਾ ਪੰਜਾਬ ਵਿੱਚ ਚੱਲੀਆਂ ਸਭ ਧਾਰਮਿਕ ਲਹਿਰਾਂ ਪੰਜਾਬ ਵਿੱਚ ਚੱਲੀਆਂ। ਸਭ ਧਾਰਮਿਕ ਲਹਿਰਾਂ ਪੰਜਾਬੀਆਂ ਦੇ ਰੋਸ ਅਤੇ ਵਿਦਰੋਹੀ ਸਵੇਂ ਦਾ ਪ੍ਰਗਟਾਵਾ ਸਨ। ਰਾਜਨੀਤਿਕ ਤੌਰ ਤੇ ਪੰਜਾਬ ਪੂਰਨ ਭਾਂਤ ਅੰਗ੍ਰੇਜ਼ ਸਾਮਰਾਜ ਦੇ ਵਸੀਕਰਨ ਵਿੱਚ ਆ ਜਾਣ ਕਾਰਨ ਬੇਵੱਸ ਸੀ। ਸੋ ਉਹ ਸਮਾਜਕ ਸੁਧਾਰ ਜਿਹੇ ਨਿਗੂਹੇ ਪਾਸੇ ਆਪਣਾ ਮਨਸਿਕ ਬੁਖਾਰ ਲਾਹ ਰਿਹਾ ਸੀ ਅਤੇ ਇਸ ਦੇ ਨਾਲ ਹੀ ਉਹ ਰਾਜਨੀਤਿਕ ਥਾਪਣਾ ਹਾਸਲ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਤੋਂ ਆਪਣੇ ਧਰਮ ਦੀ ਵਡਿਆਈ ਤੇ ਮਾਣ ਕਰ, ਇਸਦੇ ਅਨੁਕੂਲ ਜੀਵਨ ਬਿਤਾਉਣ ਅਤੇ ਸਿੱਖੀ ਤੇ ਟਕੇ ਰੱਖਣ ਦਾ ਵਡੇਰਾ ਲੈ ਕੇ ਹੋਂਦ ਵਿੱਚ ਆਇਆ।”<sup>10</sup>

ਪੰਜਾਬੀ ਨਾਵਲ ਦੀ ਉਤਪਤੀ ਲਈ ਚਾਹੇ ਅੰਗ੍ਰੇਜ਼ੀ ਸਾਮਰਾਜੀ ਭਾਵਲਾ ਕੰਮ ਕਰ ਰਹੀ ਸੀ ਜਾਂ ਫਿਰ ਇਸ ਵੱਧਦੇ ਸਾਮਰਾਜ ਨੂੰ ਰੋਕਣ ਲਈ ਸਾਲਾਂ ਤੋਂ ਸੁੱਤੀ ਜਨਤਾ ਫਿਰ ਜਾਗ ਰਹੀ ਸੀ। ਅਪਣੇ ਧਰਮ ਪ੍ਰਤੀ, ਅਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ, ਕਾਰਣ ਬੇਸ਼ਕ ਕੋਈ ਵੀ ਹੋਵੇ ਪੰਜਾਬੀ ਨਾਵਲ ਦਾ ਸਾਹਿਤ-ਨੂਪਾਂ ਵਿੱਚ ਸ਼ਾਮਿਲ ਹੋਣਾ ਸਾਹਿਤ ਦੀ ਵੈਡਮੂਲੀ ਸਿੱਤ ਸੀ। ਮੰਨਿਆ ਕਿ ਪੰਜਾਬੀ ਨਾਵਲ ਵਿੱਚ ਕਈ ਤੁਪਾਂ ਵਿੱਚੋਂ ਲੰਘਦਾ ਹੋਇਆ ਸਫਲ ਹੋਇਆ। ਜਿਸ ਵਿੱਚ ਮਹੱਤੀ ਜੀਵਨ ਨਾਲ ਸੰਬੰਧਤ ਇਕ ਲੰਬੀ ਕਹਾਣੀ ਬਿਰਤਾਂਤ ਰੂਪ ਵਿੱਚ ਬਿਆਨ ਹੁੰਦੀ ਹੈ।

“ਗਲਪ ਕਿਸੇ ਪੂਰਕ ਪ੍ਰਚਲਿਤ ਰਚਨਾ ਨੂੰ ਜਾਂ ਵਾਸਤਵਿਕਤਾ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਣੀ ਦ੍ਰਿਸ਼ਟੀ ਅਧੀਨ ਗ੍ਰਹਿਣ ਕਰਦਾ ਹੈ ਤੇ ਫਿਰ ਆਪਣੀ ਕਲਪਨਾ ਅਨੁਸਾਰ ਉਸ ਨੂੰ ਨਾਵਲ ਦੇ ਰੂਪ ਵਿੱਚ ਢਾਲਦਾ ਹੈ। ਇਸ ਤਰ੍ਹਾਂ ਜਾਣੀ ਬੁੱਝੀ ਕਹਾਣੀ ਵਾਸਤਵਿਕਤਾ ਤੇ ਕਲਪਿਤ ਸੰਭਾਵਨਾਵਾਂ ਇਕ ਦੂਜੇ ਨਾਲ ਜੁੜਕੇ ਇਕ ਰਚਨਾ ਸਾਹਮਣੇ ਲਿਆਉਂਦੇ ਹਨ। ਜਿਸ ਨੂੰ ਗਲਪ ਕਿਹਾ ਜਾਂਦਾ ਹੈ।”<sup>11</sup>

“ਪੰਜਾਬੀ ਨਾਵਲ ਅੰਗਰੇਜ਼ੀ ਸਾਮਰਾਜ ਪ੍ਰਤਿ ਪ੍ਰਚਲਿਤ ਖਾਸ ਕਿਸਮ ਦੇ ਬਿਰਤਾਂਤ ਹੁੰਗਾਰੇ ਦੀ ਉਪਜ ਹੋਣ ਕਰਕੇ ਉਸਦੀ ਨਕਲ ਤੋਂ ਵੱਧ ਤਤਕਾਲੀਨ ਹਾਲਾਤ ਬਾਰੇ ਮੁਜਾਹਮਤੀ ਤੇ ਹੁੰਗਾਰੇ ਦੇ ਰੂਪ ਵਿੱਚ ਜਨਮ ਧਾਰਨ ਕਰਦਾ ਹੈ।”<sup>12</sup>

“ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਪ੍ਰਚਲਿਤ ਬਿਰਤਾਂਤਰ ਰੂਪਾਕਾਰ ਜਿਵੇਂ ਕਿਸਾ ਕਾਵਿਖ ਵਾਰ ਕਾਵਿ ਅਤੇ ਜਨਮਸਾਥੀ ਸਾਹਿਤ ਵਿੱਚ ਬਿਰਤਾਂਤਰ ਚਿਹਨਾਂ ਦੀ ਸੰਯੋਜਨ ਵਿਖੀ ਅਤੇ ਅਰਥ-ਸੰਚਾਰ ਪ੍ਰਕਿਰਿਆ ਵਿੱਚ ਗਤੀਸੀਲ ਬਿਰਤਾਂਤਰ ਸੁਗਤਾਂ-ਪੰਜਾਬੀ ਨਾਵਲ ਵਿੱਚ ਅਤੇ ਵਿਸ਼ੇਸ਼ ਰੂਪ ਵਿੱਚ ਮੁਢਲੇ ਪੰਜਾਬੀ ਨਾਵਲ ਵਿੱਚ ਪ੍ਰਵਾਹਮਾਨ ਦਿਖਾਈ ਦਿੰਦੀਆਂ ਹਨ।”<sup>13</sup>

ਅੰਗ੍ਰੇਜ਼ਾਂ ਦੀ ਸਾਮਰਾਜੀ ਇਸ਼ਾ ਭਾਰਤ ਲਈ ਨਵੀਂ ਜਾਗਿੜੀ ਦਾ ਸੰਦੇਸ਼ ਲੈ ਕੇ ਆਈ। ਅੰਗ੍ਰੇਜ਼ਾਂ ਨੇ ਰਾਜ ਪ੍ਰਬੰਧ ਚਲਾਣ ਲਈ ਲੋਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਸੁਸਿੱਖਿਅਤ ਕਰਨਾ ਬਰਤਾਨਵੀਆਂ ਲਈ ਲਾਭਕਾਰੀ ਹੋਇਆ ਜਾਂ ਨਹੀਂ ਪਰ ਮੁੱਦਾ ਇਹ ਹੈ ਕਿ ਇਸ ਦੇ ਲਾਭ ਨਾਲ ਪੰਜਾਬੀ ਸਾਹਿਤ ਅਮੀਰ ਹੋਣ ਲੱਗਾ। ਅੰਗ੍ਰੇਜ਼ਾਂ ਨੇ ਭਾਰਤੀਆਂ ਨੂੰ ਸਸਤੀ ਬਾਬੂ ਸ੍ਰੇਣੀ ਦਾ ਤੌਹਫਾ ਦਿੱਤਾ ਜਿਸੀ ਵਚ ਸਾਹਿਤ ਤਾਂ ਜੁੜਿਆ ਹੋਇਆ ਨਹੀਂ ਸੀ ਪਰ ਇਸ ਸ੍ਰੇਣੀ ਨੂੰ ਸਾਹਿਤ ਜਾਨਣ ਦੀ ਲਾਲਸਾ ਪੈਦਾ ਹੋਈ ਤੇ ਦੇਸ਼ ਪਿਆਰ ਵੀ। ਇਹ ਬਾਬੂ ਸ੍ਰੇਣੀ ਅੰਗ੍ਰੇਜ਼ਾਂ ਦੀ ਗੁਲਾਮ ਜ਼ਰੂਰ ਸੀ ਪਰ ਇਸ ਵਿੱਚ ਕਿਰਸਾਣੀ ਜੀਵਨ ਵਾਲੀ ਅਸਥਿਰਤਾ ਨਹੀਂ ਸੀ। ਨੋਕਰੀ ਪੇਸ਼ਾ ਲੋਕਾਂ ਨੂੰ ਕਿਸਮਤ ਅਤੇ ਪ੍ਰਕਿਰਤੀ ਦੀ ਗੁਲਾਮੀ ਨਹੀਂ ਸੀ ਸਹਿਣੀ ਪੈਂਦੀ। ਹੁਣ ਉਹ ਸਮਾਂ ਗੁਜ਼ਰ ਚੁੱਕਿਆ ਸੀ, ਜਦੋਂ ਕਿੱਤਿਆਂ ਦੀ ਚੋਣ ਪਿਤਾ ਪੁਰਖੀ ਵਾਲੀ, ਕਿਰਸਾਣ ਦਾ ਪੁੱਤਰ ਕਿਰਸਾਣ, ਲੁਹਾਰ ਦਾ ਪੁੱਤਰ ਲੁਹਾਰ, ਮੌਚੀ ਦਾ ਪੁੱਤਰ ਮੌਚੀ, ਨਾਈ ਦਾ ਪੁੱਤਰ ਨਾਈ ਆਦਿ ਬਣਦਾ ਸੀ। ਅੰਗ੍ਰੇਜ਼ੀ ਸਰਕਾਰ ਨੇ ਕਿੱਤਿਆ ਦੀ ਚੋਣ ਵਿੱਚ ਨਿੱਜੀ ਯੋਗਤਾ ਦਾ ਬਿਆਲ ਰੱਖਿਆ। ਇਸੇ ਕਾਰਨ ਕਿੱਤਿਆਂ ਦੀ ਚੋਣ ਦਾ ਕੰਮ ਵਿਖਮ ਹੁੰਦਾ ਗਿਆ ਅਤੇ ਵਿਅਕਤੀ ਨੂੰ ਸਵੈ-ਵਿਸ਼ਵਾਸ ਅਤੇ ਚੇਤਨਾ ਪ੍ਰਦਾਨ ਕਰਦਾ ਗਿਆ। ਨਵੀਂ ਉਭਰੀ ਮੱਧ ਸ੍ਰੇਣੀ ਵਿਅਕਤੀਵਾਦ ਦੇ ਝੋਕੇ ਮਾਣਨ ਲੱਗੀ ਹੁਣ ਨਵੇਂ ਚੇਤਨਾ ਨੂੰ ਇਸ ਮੱਧ ਸ੍ਰੇਣੀ ਤੋਂ ਦੂਰ ਨਹੀਂ ਸੀ ਰੱਖਿਆ ਜਾ ਸਕਦਾ। ਇਨ੍ਹਾਂ ਸਾਰੀਆਂ ਪਰਿਸਥਿਤੀਆਂ ਦਾ ਅਸਰ ਸਿੱਧ ਤੌਰ ਤੇ ਸਾਹਿਤ ਨਾਲ ਵੀ ਜੁੜਿਆ।

ਇਸ ਪੜ੍ਹੀ ਲਿਖੀ ਸ੍ਰੇਣੀ ਨੇ ਅੰਗ੍ਰੇਜ਼ੀ ਸਿੱਖ ਕੇ ਅੰਗ੍ਰੇਜ਼ੀ ਸਾਹਿਤ ਪੜਿਆ। ਅੰਗ੍ਰੇਜ਼ੀ ਰਾਹੀਂ ਅੰਗ੍ਰੇਜ਼ੀ ਸਾਹਿਤਕਾਰਾਂ ਤੇ ਸਾਹਿਤ ਨੂੰ ਜਾਣਿਆ। ਪੱਛਮੀ ਜੀਵਨ ਤੇ ਸਾਹਿਤ ਦੇ ਸੰਪਰਕ ਨਾਲ ਮੱਧਸ੍ਰੇਣੀ ਵਧੇਰੇ ਚੇਤਨ ਹੁੰਦੀ ਗਈ। ਉਨ੍ਹੀਂ ਸੰਦੇਸ਼ ਦੇ ਦੂਜੇ ਅੱਧ ਵਿੱਚ ਰਾਜਸੀ ਚੇਤਨਾ ਲਈ ਜ਼ਮੀਨ ਤਿਆਰ ਹੋ ਰਹੀ ਸੀ। ਭਾਵੇਂ ਸਮਾਜਕ ਪੱਖ ਤੋਂ ਮੱਧਕਾਲੀਨ ਪ੍ਰਬੰਧ ਵਿੱਚ ਬਹੁਤਾ ਫਰਕ ਨਹੀਂ ਸੀ ਆਇਆ ਪਰ ਰਾਜਸੀ ਤੇ ਆਰਥਕ ਪੱਖ ਤੋਂ ਇਕ ਇਨਕਲਾਬ ਆ ਚੁੱਕਾ ਸੀ। ਇਸੇ ਸਮੇਂ ਉਚੀ ਵਿਦਿਆ ਦੀ ਪ੍ਰਾਪਤੀ ਨਾਲ ਮਾਸਟਰ, ਪ੍ਰੈਫੈਸਰ, ਵਰੀਲ ਅਤੇ ਕਲਰਕ ਆਦਿ ਸ੍ਰੇਣੀਆਂ ਨੇ ਬੇਧਕ ਮੱਧ ਸ੍ਰੇਣੀ ਨੂੰ ਜਨਮ ਦਿੱਤਾ। ਇਸ ਬੇਧਕ ਸ੍ਰੇਣੀ ਨੇ ਆਪਣੇ ਸਭਿਆਚਾਰ ਦੇ ਸਾਹਿਤਕ ਪ੍ਰਗਟਾਅ ਲਈ ਨਾਵਲ ਰੂਪ ਦੀ ਲੋੜ ਅਨੁਭਵ ਕੀਤੀ ਅਤੇ ਭਾਰਤੀ ਸਾਹਿਤ ਵਿੱਚ ਨਾਵਲ ਰੂਪ ਨੇ ਪ੍ਰਵੇਸ਼ ਕੀਤਾ।

**ਈਸਾਈ ਮਿਸ਼ਨਰੀ ਤੇ ਅਨੁਵਾਦ ਸਾਹਿਤ :**

“ਅੰਗਰੇਜ਼ ਰਾਜ ਦੇ ਸੰਪਰਕ ਨਾਲ ਭਾਰਤ ਵਿੱਚ ਸਭ ਤੋਂ ਪਹਿਲਾਂ ਬੰਗਾਲ ਵਿਚ ਅਜਿਹੀਆਂ ਸਮਾਜਕ ਤਬਦੀਲੀਆਂ ਆਈਆਂ। ਇਹੀ ਕਾਰਨ ਹੈ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਨਾਵਲ ਰੂਪ ਬੰਗਾਲ ਸਹਿਤ ਵਿੱਚ ਪੈਦਾ ਹੋਇਆ। ਬੰਗਾਲ ਦਾ ਪਹਿਲਾਂ ਨਾਵਲ ‘ਅਲਾਲੇਰ ਗੁਰੇਰ ਕੁਲਾਲ’ ਪਿਆਰਾ ਚੰਦ ਮਿਤਰਾ ਨੇ 1858 ਵਿੱਚ ਲਿਖਿਆ। ਇਹ ਘਰੋਗੀ ਸਦਾਚਾਰਕ ਨਾਵਲ ਹੈ। ਇਸ ਦੇ ਨਾਲ ਹੀ ਮਿਤਰਾ ਦਾ ਨਾਵਲ ‘ਠੱਗ ਕਾਕਾ’ ਛਪੀਆ ਅਤੇ ਇਸ ਤੋਂ ਪਿੱਛੋਂ ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਕੁਰਗਸ਼ ਨੰਦਨੀ’ (1865), ‘ਕਪਾਲ ਕੁੰਡਲਾ’ (1866), ਮਿਣਾਲਿਨੀ (1869), ਵਿਸ਼ਵਾਦਿਸ (1873) ਆਦਿ ਨਾਵਲ ਛੱਪੇ। ਇਹ ਨਾਵਲ ਘਰੋਗੀ ਸਦਾਚਾਰ ਅਤੇ ਗੁਮਾਂਚਰ ਨਾਵਲ ਹਨ।”<sup>14</sup>

“ਹਿੰਦੀ ਨਾਵਲ ਆਪਣੇ ਮੁੱਢਲੇ ਰੂਪ ਗੁਮਾਂਚਰ, ਜਾਸੂਸੀ ਅਤੇ ਭਾਈਚਾਰਕ ਸਦਾਚਾਰਕ ਦੇ ਨਾਵਲਾਂ ਨਾਲ ਉਤਪੋਤ ਹੈ। ਹਿੰਦੀ ਦੇ ਮੁੱਢਲੇ ਨਾਵਲਕਾਰ ਦੇਵਕੀ ਨੰਦਨ, ਬਾਬੂ ਗੌਪਾਲ ਰਾਜ ਗਹਿਮਰੀ, ਪੰਡਿਤ ਕਿਸੋਗੀ ਲਾਲ ਗੋਸਵਾਮੀ ਪੰਡਿਤ ਅਖੋਯਾ ਸਿੰਘ ਉਪਾਧਯਾਏ ਅਤੇ ਲੱਜਾ ਰਾਜ ਮਹਿਤਾ ਇਨ੍ਹਾਂ ਰੁਚੀਆਂ ਦੀ ਹੀ ਪ੍ਰਤੀਨਿਧਤਾ ਕਰਦੇ ਹਨ।”<sup>15</sup>

ਜਦੋਂ ਅੰਗ੍ਰੇਜ਼ੀ ਸਰਕਾਰ ਨੇ ਖਾਸ ਤੌਰ ਤੇ ਵਿਲੀਅਮ ਨੇ ਈਸਾਈ ਧਾਰਮਿਕ ਗ੍ਰੰਥ ਬਾਈਬਲ ਦਾ ਅਨੁਵਾਦ ਕਰਵਾਇਆ ਤਾਂ ਉਸਨੇ ਧਰਮ ਪ੍ਰਚਾਰ ਦੇ ਉਦੇਸ਼ ਨੂੰ ਅਸਲੀ ਜਾਮਾ ਪੁਆਉਣ ਲਈ ਬੰਗਾਲੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦਾ ਵੀ ਗਿਆਨ ਹਾਸਿਲ ਕੀਤਾ, ਕਿਉਂਕਿ ਪੰਜਾਬੀ ਕੌਮ ਦੀ ਬਹਾਦਰੀ ਤੇ ਲੋਕਾਂ ਦੀ ਕਾਬਲਿਅਤ ਨੂੰ ਉਹ ਪਹਿਚਾਣ ਚੁਕਿਆ ਸੀ। ਇਸੇ ਲਈ ਲੁਧਿਆਣਾ ਮਿਸ਼ਨ ਦੇ ਪਾਦਰੀਆਂ ਨੇ ਕੁਝ ਸਥਾਨਕ ਪੜ੍ਹੇ ਲਿਖੇ ਵਿਅਕਤੀਆਂ ਨੂੰ ਇਸ ਕਾਰਜ ਵਿੱਚ ਸੰਮਲਿਤ ਕੀਤਾ ਅਤੇ ਸਥਦ ਇਕੱਠੇ ਕਰਨ ਦਾ ਕੰਮ ਸ਼ੁਰੂ ਹੋਇਆ। 1841 ਵਿੱਚ ਇਹ ਕੰਮ ਆਰੰਭ ਕੀਤਾ ਗਿਆ। 1900 ਈ। ਵਿੱਚ ਪਾਦਰੀ ਜਿਊਂਕਸ ਨੇ ਪੰਜਾਬੀ ਦੀ ਉਪ-ਭਾਸ਼ਾ ਜੱਟਕੀ (ਪੱਛਮੀ ਪੰਜਾਬ ਦੀ ਬੋਲੀ) ਤੇ ਅੰਗ੍ਰੇਜ਼ੀ ਸਥਦ ਕੌਸ ਪ੍ਰਕਾਸ਼ਿਤ ਕੀਤਾ। 1940 ਵਿੱਚ ਪਾਦਰੀ ਡਬਲਿਊ. ਐਫ. ਹੈਰੀ ਨੇ ਰੈਮਨ ਵਿੱਚ ‘ਪੰਜਾਬੀ ਪ੍ਰੇਵਰਬਜ਼ ਐਂਡ ਈਰੀਓ ਮੈਟਿਕ ਸੈਨਟੀਸ਼ਨ ਇਨ ਰੋਮਨ’ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤਾ। ਜਾਨ ਨਿਊਂਟਨ ਨੇ ‘ਏ ਗਰਾਮਰ ਆਫ ਦਾ ਪੰਜਾਬ ਲੈਂਗਾਏਜ 1851 ਈ. ਪੀ. ਨਿਊਂਟਨ ਨੇ ‘ਪੰਜਾਬੀ ਗਰਾਮਰ’ (1896) ‘ਐਕਸਰਸਾਈਜ਼ ਐਂਡ ਵੈਕਿਊਲਰੀ’ (1912) ਆਦਿ ਪੰਜਾਬੀ ਭਾਸ਼ਾ ਵਿੱਚ ਵਿਆਕਰਣ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਸ ਤੋਂ ਇਲਾਵਾ ਕਮਿਂਗਜ਼ ਐਂਡ ਗ੍ਰਾਹਮ ਬੇਲੀ ਨੇ ‘ਪੰਜਾਬੀ ਮੈਨੂਅਲ ਐਂਡ ਗਰਾਮਰ’, ‘ਐਫ.ਐਸ. ਤਾਜ ਨੇ ‘ਫਸਟਈਅਰ ਪੰਜਾਬੀ ਕੋਰਸ’ ਲਿਖੀ।

‘ਫਸਟਈਅਰ ਪੰਜਾਬੀ ਕੋਰਸ’ ਇਹ ਵੀ ਇਕ ਵਿਆਕਰਣ ਹੀ ਹੈ। ਜਿਸ ਨੂੰ ਐਫ.ਐਸ. ਤਾਜ (ਪਾਦਰੀ) ਨੇ ਲਿਖਿਆ ਹੈ ਪਰ ਸਾਉਂ ਇਸ ਦੀ ਪ੍ਰਕਾਸ਼ਨ ਮਿਤਹੀ ਨਹੀਂ ਮਿਲ ਸਕੀ। ਇਹ ਵਿਆਕਰਣ ਦੋ ਜ਼ਿਲ੍ਹਾਂ ਵਿੱਚ ਪ੍ਰਕਾਸ਼ਿਤ ਹੋਈ। ਜਿਸ ਦੀ ਪਹਿਲੀ ਜ਼ਿਲ੍ਹਦ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਸੁੱਲਭ ਨਹੀਂ ਹੋ ਸਕੀ। ਇਸ ਦੀ ਦੂਜੀ ਜ਼ਿਲ੍ਹਦ ਹੀ ਮਿਲ ਸਕੀ ਹੈ ਪਰ ਮਹੱਤਵਪੂਰਣ ਗਲ ਇਹ ਹੈ ਕਿ ਇਸ ਦੇ ਲੇਖਕ ਨੇ ਇਸ ਪੁਸਤਕ ਨੂੰ ਨਿਰੇਲ ਵਿਆਕਰਣ ਹੀ ਨਹੀਂ ਰਹਿਣ ਦਿੱਤਾ, ਸਗੋਂ ਕੁਝ ਹੋਰ ਚੀਜ਼ਾਂ ਵੀ ਦਿੱਤੀਆਂ ਹਨ ਜਿਵੇਂ ਅਨੁਵਾਦ (ਪੰਜਾਬੀ ਤੋਂ ਅੰਗ੍ਰੇਜ਼ੀ ਤੋਂ ਪੰਜਾਬੀ), ਅਭਿਆਸ ਲਈ ਅੱਖੇ ਵਾਦ, ਜ਼ਬਾਨੀ ਕੰਮ ਕਰਨ ਲਈ 150 ਵਾਕ, ਕਿਰਿਆ ਦੇ ਰੂਪ, ਕਹਾਣੀ ਸੁਣਾਉਣ ਦੀ ਕਲਾ, ਪੜ੍ਹਨਾ, ਆਂਕੜੇ, ਲਿਖਣਾ, ਸੰਗ੍ਰਹਿ ਅਤੇ ਧੁਨੀਆਂ, ਗੱਲਬਾਤ ਆਦਿ ਜੋ ਕੁਝ ਇਸ ਪੁਸਤਕ ਵਿੱਚ ਦਿੱਤਾ ਗਿਆ ਹੈ ਉਸਦਾ ਮਨੋਰਥ ਸੀ ਕਿ ਪੱਛਮੀ ਸਮਾਜ ਪੰਜਾਬ ਤੇ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣ ਸਕਣ, ਭਾਵੇਂ ਪੱਛਮੀ ਲੋਕਾਂ ਲਈ ਇਹ ਸੋਖਾ ਤਾਂ ਨਹੀਂ ਸੀ ਕਿਉਂਕਿ ਅੰਗ੍ਰੇਜ਼ੀ ਵਿਆਕਰਣ ਨਾਲੋਂ ਇਹ ਵਿਆਕਰਣ ਬਿਲਕੁਲ ਵੱਖਰੀ ਸੀ।

ਇਨ੍ਹਾਂ ਸਾਰੇ ਕੌਸਾਂ ਤੇ ਸਥਦਾਵਲੀ ਸੰਗ੍ਰਹਿ ਦੇ ਲਿਖਣ ਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ ਇਹ ਕਾਰਜ ਇੱਥੇ ਹੀ ਨਹੀਂ ਰੁੱਕਿਆ ਸਗੋਂ ਹੋਰ ਵੀ ਅੱਗੇ ਵਧਿਆ ਸੀ। ਈਸਾਈ ਮਿਸ਼ਨਰੀਆਂ ਨੇ ਹੋਰ ਵੀ ਕਈ ਵਿਦਵਾਨਾਂ ਨੂੰ ਉਤਸਾਹਿਤ ਤੇ ਪ੍ਰੇਰਣਾ ਦੇ ਕੇ ਪੰਜਾਬੀ ਕੋਸ ਵੀ ਲਿਖਵਾਏ। ਜਿਵੇਂ : 1884 ਵਿੱਚ ਮਿਸਟਰ ਵੈਨਸਿਲ ਇਬਟਸਨ ਨੇ ਪੰਜਾਬੀ ਦੇ ਨਵੇਂ ਸਥਦ ਕੌਸ ਨੂੰ ਤਿਆਰ ਕਰਨ ਦੀ ਸਲਾਹ ਦਿੱਤੀ ਕਿਉਂਕਿ ਲੁਧਿਆਣਾ ਮਿਸ਼ਨ ਪ੍ਰੈਸ ਦੁਆਰਾ ਤਿਆਰ ਕੀਤਾ ਪੰਜਾਬੀ ਸਥਦ ਸਿਰਫ ਲੁਧਿਆਣਾ ਤੇ ਉਸ ਦੇ ਆਸ-ਪਾਸ ਦੇ ਖੇਤਰ ਵਿੱਚ ਹੀ ਸੀ। ਇਸੇ ਲਈ ਇਹ ਪੰਜਾਬੀ ਸਥਦ ਕੌਸ ਭਾਈ ਮੱਘ ਸਿੰਘ ਦੁਆਰਾ 1895 ਈ. ਵਿੱਚ ਮੁਨਸੀ ਗੁਲਬ ਸਿੰਘ ਐਂਡ ਸੰਨਾ ਨੇ ਮੁਫ਼ੀਦ-ਇ-ਆਮ ਪ੍ਰੈਸ ਲਾਹੌਰ ਤੋਂ ਛੱਪਵਾਇਆ। 1922 ਈ. ਵਿੱਚ ਬਿਸਨਦਾਸ ਪੁਰੀ ਨੇ ਪੰਜਾਬੀ ਬੁੱਕ ਸੋਸਾਇਟੀ ਦੁਆਰਾ ਮੁਫ਼ੀਦ-ਇ-ਆਮ ਪ੍ਰੈਸ ਤੋਂ ਮੁਕ੍ਰਿਤ ਕਰਵਾ ਕੇ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ, ਪਾਦਰੀ ਜੇ. ਵਿਲਸਨ

ਦੇ ਸਹਿਯੋਗ ਨਾਲ ਪੰਜਾਬੀ ਸਰਕਾਰ ਦੇ ਅਧਿਕਾਰੀ ਮਿਈ.ਓ. ਬ੍ਰੈਟਨ ਨੇ ਮੁਲਤਾਨੀ ਸ਼ਬਦਾਵਲੀ ਸੰਗ੍ਰਹਿ ਤਿਆਰ ਕੀਤਾ, 'ਮੁਲਤਾਨੀ ਗਲੋਬਰੀ' ਸੰਸਕਰਣ, ਜੋ ਕਿ ਪਾਦਰੀ ਵਿਸਨ ਦੁਆਰਾ ਸੰਬੋਧਨ ਕੀਤਾ ਗਿਆ ਸੀ। ਇਸ ਨੂੰ ਭਾਸ਼ਾ ਵਿਭਾਗ, ਪਟਿਆਲਾ ਨੇ ਛਾਪਿਆ ਹੈ।

ਈਸਾਈ ਮਿਸ਼ਨਰੀਆਂ ਦੁਆਰਾ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਦੋ ਹੋਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ 'ਈਡੀਓਮੈਟਿਕ ਸੈਨਟੈਨਸਿਜ਼ ਇਨ ਇੰਗਲਿਸ਼ ਐਂਡ ਪੰਜਾਬੀ' (ਪਾਦਰੀ ਐਲ ਜੋਨਵੀਅਰ) 1846 ਈ. ਵਿੱਚ ਇਸ ਪੁਸਤਕ ਨੂੰ ਲੁਧਿਆਣੇ ਅਮੇਰਿਕਨ ਪ੍ਰੈਸਬੀਟਰੀਅਨ ਮਿਸ਼ਨ ਪ੍ਰੈਸ ਵਿੱਚ ਛਪਵਾ ਕੇ ਪ੍ਰਕਾਸ਼ਿਤ ਕੀਤਾ। ਇਸ ਵਿੱਚ ਮੁਹਾਵਰੇ ਸੰਕਲਿਤ ਹਨ, ਜਿਸ ਦੇ ਹਰ ਵਾਕ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। 'ਪੰਜਾਬੀ ਪ੍ਰੈਵਰਬਜ਼ ਐਂਡ ਈਡੀਓਮੈਟਿਕ ਸੈਨਟੈਨਸਿਜ਼ ਇਨ ਰੋਮਨ ਪੰਜਾਬੀ (ਪਾਦਰੀ ਕੈਨਨ ਡਬਲਿਊ ਪੀ. ਹੋਅਰਸ) 1940 ਈ. ਵਿੱਚ ਲਾਇਲਪੁਰ ਜ਼ਿਲ੍ਹੇ ਦੇ ਗੋਜਰ ਨਗਰ ਦੇ ਵਸਨੀਕ ਪਾਦਰੀ ਕੈਨਨ ਨੇ ਸਿਵਲ ਐਂਡ ਮਿਲਟਰੀ ਗਜ਼ਟ ਲਿਮੀਟਡ 48 ਸਾਲਰ 'ਡ ਲਾਈਂਡ ਤੋਂ ਛਪਾ ਕੇ ਪ੍ਰਕਾਸ਼ਿਤ ਕੀਤਾ। ਇਸ ਵਿੱਚ ਅਖਾਣਾ ਤੇ ਮੁਹਾਵਰਿਆਂ ਨੂੰ ਰੋਮਨ ਪੰਜਾਬੀ ਵਿੱਚ ਲਿਖਿਆ ਗਿਆ ਹੈ। ਭਾਸ਼ਾ ਅਤੇ ਸਾਹਿਤ ਨੂੰ ਈਸਾਈ ਮਿਸ਼ਨਰੀਆਂ ਨੇ ਮੌਲਿਕ ਤੇ ਰੂਪਾਂਤਰਿਤ ਕਿਰਤਾਂ, ਅਨੁਵਾਦਿ ਕਿਰਤਾਂ ਵੀ ਦਿੱਤੀਆਂ।

"ਈਸਾਈ ਮਿਸ਼ਨਰੀਆਂ ਦਾ ਯੋਗਦਾਨ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ। 1859 ਈ. ਵਿੱਚ ਜਾਨ ਬਨੀਅਨ ਦੇ ਸੰਸਾਰ ਪ੍ਰਸਿੱਧ ਅੰਗਰੇਜ਼ੀ ਨਾਵਲ (ਪਿਲਗ੍ਰਿਮਜ਼ ਪ੍ਰਾਗ੍ਰੇਸ) ਦਾ ਪੰਜਾਬੀ ਅਨੁਵਾਦ 'ਯਿਸੂਈ ਮੁਸਾਫਿਰ ਦੀ ਯਾਤਰਾ' ਪ੍ਰਕਾਸ਼ਿਤ ਹੋਇਆ ਅਤੇ 1882 ਈ. ਵਿੱਚ 'ਜਾਂਧੋਤਿਰੁਦਯ' (ਅਰਥਾਤ ਜੋਤ ਦਾ ਉਦੈ ਹੋਣਾ) ਪ੍ਰਕਾਸ਼ਿਤ ਹੋਇਆ। ਇਸ ਦੂਸਰੇ ਨਾਵਲ ਦੇ ਮੌਸਲਕ ਜਾਂ ਅਨੁਵਾਦਿਤ ਹੋਣ ਬਾਰੇ ਤਾਂ ਭਾਵੇਂ ਮਤਭੇਦ ਹਨ ਪਰ ਇਸਨੇ ਪੰਜਾਬੀ ਵਿੱਚ ਨਾਵਲੀ ਵਿਧਾ ਦੇ ਉਦਭਵ ਲਈ ਢੁਕਵਾਂ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਹੋਵੇਗਾ।"<sup>16</sup>

"ਨਿਰਸੰਦੇਹ ਭਾਈ ਵੀਰ ਸਿੰਘ ਪੰਜਾਬੀ ਦਾ ਪਹਿਲਾ ਮੌਸਲਕ ਨਾਵਲਕਾਰ ਹੈ। ਪਰ ਇਸਦੇ ਮੌਲਿਕ ਨਾਵਲਾਂ ਤੋਂ ਪਹਿਲਾਂ ਪੰਜਾਬੀ ਸਾਹਿਤ ਵਿੱਚ ਅੰਗਰੇਜ਼ੀ ਨਾਵਲ ਦਾ ਉਲੱਥਾ ਰੂਪ ਪ੍ਰਵੇਸ਼ ਕਰ ਚੁੱਕਾ ਸੀ। ਇਹ ਨਾਵਲ ਜਾਹਨ ਬਨੀਅਨ ਦੇ ਨਾਵਲ 'ਪਿਲਗ੍ਰਿਮਜ਼ ਪ੍ਰਾਗ੍ਰੇਸ' ਦਾ ਅਨੁਵਾਦ ਹੈ ਜੋ 'ਮਸੀਹ ਮੁਸਾਫਰ ਦੀ ਯਾਤਰਾ' ਦੇ ਨਾਂ ਹੋਣ ਛਾਪਿਆ।"<sup>17</sup>

" 'ਮਸੀਹ ਮੁਸਾਫਰ ਦੀ ਯਾਤਰਾ' ਸਿੱਧਾ ਅੰਗਰੇਜ਼ੀ ਭਾਸ਼ਾ ਵਿੱਚ ਉਲੱਥਾਇਆ ਗਿਆ ਅਤੇ ਇਹ ਪੰਜਾਬੀ ਵਿੱਚ ਪਹਿਲਾ ਨਾਵਲ ਹੋਣ ਕਰਕੇ ਪੰਜਾਬੀ ਨਾਵਲ ਦੇ ਜਨਮ ਅੰਗਰੇਜ਼ੀ ਨਾਵਲ ਦੀ ਸਿੱਧੀ ਦੇਣ ਹੀ ਮੰਨਣਾ ਪਵੇਗਾ।"<sup>18</sup>

"ਪੰਜਾਬੀ ਨਾਵਲ ਦੀ ਹੁਣ ਤੱਕ ਹੁਣ ਹੋਈ ਥੋਤ ਅਨੁਸਾਰ ਪੰਜਾਬੀ ਵਿੱਚ ਪਹਿਲਾ ਨਾਵਲ 'ਯਸੂਹ ਮਸੀਹ ਦੀ ਯਾਤਰਾ' (1859) ਮਿਲਦਾ ਹੈ ਜੋ ਕਿ ਜਾਨ ਬਨੀਅਨ ਦੇ ਨਾਵਲ 'Pilgrims Progress' ਦਾ ਅਨੁਵਾਦ ਹੈ। ਇਸ ਤੋਂ ਬਾਅਦ 1882 ਈ. ਵਿੱਚ ਛੇਪੇ 'ਜਾਂਧੋਤਿਰੁਦਯ' ਨਾਲ ਮੌਲਿਕ ਪੰਜਾਬੀ ਨਾਵਲ ਦਾ ਉਦੈ ਹੋਇਆ ਇਹ ਦੋਵੇਂ ਨਾਵਲ ਈਸਾਈ ਧਰਮ ਦੇ ਪ੍ਰਚਾਰ ਦੇ ਪ੍ਰਯੋਗਨ ਨੂੰ ਮੁੱਖ ਰੱਖ ਕੇ ਲਿਖੇ ਗਏ। ਜਿਸਦਾ ਅਰਥ ਇਹ ਹੈ ਕਿ ਪੰਜਾਬੀ ਨਾਵਲ ਦਾ ਮੁੱਢ ਹੀ ਉਦੇਸ਼ ਮੁਲਕ ਨਾਵਲ ਤੋਂ ਬੱਝਿਆ।"<sup>19</sup>

ਵੱਖ-ਵੱਖਰੇ ਵਿਦਵਾਨਾਂ ਦੀ ਇਨ੍ਹਾਂ ਪਰਿਭਾਸ਼ਾਵਾਂ ਤੋਂ ਇਹ ਪਤਾ ਲਗਦਾ ਹੈ ਕਿ ਪੰਜਾਬੀ ਸਾਹਿਤ ਵਿੱਚ ਮੌਲਿਕ ਅਨੁਵਾਦਿਤ ਨਾਵਲ ਪਹਿਲਾਂ 1859 ਈ. ਤੇ ਦੂਜਾ 1882 ਈ. ਵਿੱਚ ਸਾਡੇ ਸਾਹਿਤ ਦੀ ਝੋਲੀ ਵਿੱਚ ਪੈ ਗਿਆ ਸੀ। ਇਨ੍ਹਾਂ ਨਾਵਲਾਂ ਤੋਂ ਇਲਾਵਾ ਮਿਸ਼ਨਰੀਆਂ ਦੇ ਹੋਰ ਨਾਵਲ ਨਹੀਂ ਮਿਲ ਸਕੇ। ਪਰ ਉਨ੍ਹਾਂ ਦੁਆਰਾ ਲਿਖੀਆਂ ਨਿੱਕੀਆਂ ਕਹਾਣੀਆਂ ਬਹੁਗਿਣਤੀ ਵਿੱਚ ਪ੍ਰਾਪਤ ਹਨ, ਪਰ ਜ਼ਿਆਦਾਤਰ ਕਹਾਣੀਆਂ ਬਾਈਬਲ ਦੀ ਕਥਾਵਾਂ ਵਿੱਚੋਂ ਉਪਰਿਤ ਹਨ ਪਰ ਕੁਝ ਕਹਾਣੀਆਂ ਅਜਿਹੀਆਂ ਵੀ ਹਨ ਜੋ ਮਿਸ਼ਨਰੀਆਂ ਦੀ ਮੌਲਿਕ ਰਚਨਾਵਾਂ ਵੀ ਹਨ। ਗਿਣਤੀ ਪਥੋਂ ਇਹ ਕਹਾਣੀ ਚਾਰ ਹਨ : (1) ਸੇਲੂਆਂ ਦੀ ਕਥਾ (2) ਕੁਰਾਹ, ਦਾਤਨ ਅਤੇ ਅਬਿਰਾਮ ਦੀ ਕਥਾ (3) ਪਿੱਤਲ ਦੇ ਸੱਪ ਦੀ ਕਥਾ (4) ਬਾਲਿਆਮ ਅਤੇ ਬਲਕ ਦੀ ਕਥਾ।

ਮੌਲਿਕ ਨਾਵਲ ਤੇ ਅਨੁਵਾਦਿਤ ਪੰਜਾਬੀ ਨਾਵਲ ਕਲਾ ਦੀਆਂ ਦੋ ਸ਼ਾਖਾ ਵਾਂਗ ਵਧਣੀਆਂ ਫੁਲਣੀਆਂ ਸ਼ੁਰੂ ਹੋਈਆਂ। ਹਰ ਸਾਖ ਨੇ ਆਪਣੇ ਰੰਗ ਰੂਪ, ਨੁਹਾਰ ਤੇ ਸ਼ਰੀਰ ਨੂੰ ਸੰਪੂਰਨ ਤੇ ਸੁੰਦਰ ਬਣਾਉਣ ਦਾ ਯਤਨ ਕੀਤਾ ਹੈ। ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇਕ ਸਥਾਨ ਵੇਖਣ ਲਈ ਦੂਜੇ ਦੀ ਪ੍ਰਤਿਭਾ, ਪ੍ਰਗਤੀ ਤੇ ਪ੍ਰਭਾਵ ਨੂੰ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਇਸੇ ਲਈ ਇਸ ਵਿਸ਼ੇ ਨੂੰ ਸੱਜਿਓ-ਖੰਬਿਓ ਫੇਲਣਾ ਵੀ ਪਵੇਗਾ।

ਅਨੁਵਾਦ ਕਿੱਤੇ ਇਨ੍ਹਾਂ ਨਾਵਲਾਂ ਬਾਰੇ ਕਈ ਸਾਹਿਤਕਾਰਾਂ ਦਾ ਮੰਨਣਾ ਇਹ ਹੈ ਕਿ ਲੁਧਿਆਣੇ ਦੇ ਪਾਦਰੀਆਂ ਵੱਲੋਂ ਈਸਾਈ ਧਰਮ ਲਈ ਲੰਮੀ ਕਹਾਣੀ ਦੇ ਰੂਪ ਵਿਚ ਛਾਪਿਆ ਗਿਆ, ਇਹ ਇਕ ਮਿਸ਼ਨਰੀ ਪਰਚਾਰ ਸੀ ਤਾਂ ਕਿ ਲੋਕਾਂ ਉੱਤੇ ਈਸਾ ਮਸੀਹ ਦਾ ਪ੍ਰਭਾਵ ਪੈ ਸਕੇ। ਇਸੇ ਸਮੇਂ ਅਰਬੀ ਤੇ ਫਾਰਸੀ ਸਾਹਿਤ ਵਿੱਚੋਂ ਲੰਮੀਆਂ-ਲੰਮੀਆਂ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਨਾਵਲ ਦਾ ਰੂਪ ਦਿੱਤਾ ਗਿਆ ।

“ਪੰਜਾਬੀ ਭਾਸ਼ਾ ਵਿਚ ਸਭ ਤੋਂ ਪਹਿਲਾਂ ਨਾਵਲ ਮਸੀਹ ਮੁਸਾਫਰ ਦੀ ਯਾਤਰਾ (1859) ਲੁਧਿਆਣਾ ਦੀ ਮਿਸ਼ਨ ਪ੍ਰੈਸ ਤੋਂ ਅਮਰੀਕਨ ਟਰੈਕਟ ਸੁਸਾਈਟੀ ਵਿਚ ਪਾਦਰੀ ਰੁਡਾਲਟ ਦੇ ਯਤਨਾਂ ਨਾਲ ਪ੍ਰਕਾਸ਼ਿਤ ਹੋਇਆ, ਇਹ ਅਨੁਵਾਦਿਤ ਨਾਵਲ ਹੈ ਜੋ ਜਾਨ ਬਨੀਅਨ ਦੇ ਨਾਵਲ ਪਿਲਗ੍ਰਮ ਪ੍ਰੇਗ੍ਰੈਸ ਦੇ ਪਹਿਲੇ ਭਾਗ ਦਾ ਅਨੁਵਾਦ ਹੈ।”<sup>20</sup>

ਇਨ੍ਹਾਂ ਨਾਵਲਾਂ ਵਿਚ ਜਿਨ੍ਹਾਂ ਵਿਚ ‘ਗੁਲ ਬਦਾਉਲੀ’, ‘ਚਾਰ ਦਰਵੇਸ਼’, ‘ਤੋਤਾ ਮੈਨਾ’ ਆਦਿ ਕਹਾਣੀ ਰੂਪੀ ਨਾਵਲ ਆਉਂਦੇ ਹਨ। ਇਨ੍ਹਾਂ ਵਿੱਚ ਪੱਛੀਆਂ ਨੂੰ ਪਾਤਰ ਦੇ ਰੂਪ ਵਿਚ ਮਨੁੱਖਾਂ ਵਾਂਗ ਬੱਲਦੇ ਵਿਖਾਇਆ ਗਿਆ ਹੈ। ਇਹ ਨਾਵਲ ਰੁਮਾਂਚਕ ਵਾਤਾਵਰਨ ਵਾਲੇ ਨਾਵਲ ਕਰੇ ਜਾ ਸਕਦੇ ਹਨ ਕਿਉਂਕਿ ਰੁਮਾਂਚ ਬਾਰੇ ਅੰਗ੍ਰੇਜ਼ੀ ਦੇ ਪ੍ਰਸਿੱਧ ਆਲੋਚਨ ਵੱਲਟਰ ਪਾਟਰ ਦਾ ਕਥਨ ਹੈ ਕਿ It is the addition of strangeness to beauty that constitutes a romantic character in art.

ਅਨੁਵਾਦ ਕਰਨ ਦਾ ਸਿਲਸਿਲਾ ਈਸਾਈ ਮਿਸ਼ਨਰੀਆਂ ਤੋਂ ਪਹਿਲਾਂ ਵੀ ਹੋਇਆ ਹੈ। ਇਹ ਤਾਂ ਸਹੀ ਸੀ, ਪਰ ਅੰਗ੍ਰੇਜ਼ੀ ਸਾਹਿਤ ਤੇ ਸਭਿਆਤਾ ਨੇ ਪੰਜਾਬੀ ਲੋਕਾਂ ਦਾ ਦਿਸਟੀਕੋਣ ਬਦਲ ਕੇ ਸਮਾਜ ਵੱਲ ਮੌਜ਼ੀਆ। ਨਹੀਂ ਤਾਂ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਬੈਂਪਿਕ ਪੱਧਰ ਕਰਾਮਾਤਾਂ, ਜਾਦੂ, ਦੈਵਾਂ, ਪਰੀਆਂ, ਪੀਰਾਂ ਪੈਂਗਿੰਬਰਾਂ, ਅੱਲੀਏ, ਵਲੀ ਤੇ ਦੇਵੀ ਦੇਵਤਿਆਂ ਦੇ ਅਨੋਖੇ ਕਰਿਸ਼ਮਿਆਂ ਨੂੰ ਪਸੰਦ ਕਰਦੀ ਸੀ। ਪਰ ਅਨੁਵਾਦ ਕਰਨ ਦਾ ਕੰਮ ਅਸਾਨ ਨਹੀਂ ਸੀ। ਕਿਸੇ ਭਾਰਤੀ ਲਈ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਕੰਮ ਉਨ੍ਹਾਂ ਮੁਸਕਿਲ ਨਹੀਂ ਹੁੰਦਾ, ਜਿਨ੍ਹਾਂ ਕਿਸੇ ਵਿਦੇਸ਼ੀ ਲਈ ਜੋ ਕਿ ਸਥਾਨਕ ਭਾਸ਼ਾਵਾਂ ਤੋਂ ਬਿਲਕੁਲ ਅਨਜਾਣ ਹੁੰਦਾ ਹੈ। ਇਨ੍ਹਾਂ ਸਾਰੀਆਂ ਅਨੁਵਾਦਿਤ ਕਿਰਤਾਂ ਲਈ ਈਸਾਈ ਮਿਸ਼ਨਰੀਆਂ ਲਈ ਕਠਿਨਾਈਆਂ ਸ਼ਾਮਲੇ ਆਈਆਂ ਹੋਣਗੀਆਂ, ਪਰ ਉਨ੍ਹਾਂ ਨੇ ਧਰਮ ਤੇ ਸਾਮਰਾਜ ਲਈ ਸਭ ਕੁਝ ਕੀਤਾ। ਜਿਨ੍ਹਾਂ ਕੁਝ ਸੰਭਵ ਹੋ ਸਕਦਾ ਸੀ।

ਅਨੁਵਾਦ ਕੀਤੀ ਪੁਸਤਕ ਵਿੱਚੋਂ ‘ਪੁਰਾਣਾ ਨੇਮ’ ਬਾਈਬਲ ਦੀ ਪਹਿਲੀ ਪੁਸਤਕ ਹੈ। ਇਸ ਵਿੱਚ ਪਹਿਲਾਂ ਸ਼੍ਰੂਸ਼ਟੀ ਰਚਨਾ ਸੰਬੰਧੀ, ਫਿਰ ਜਲ ਪਰਲੋਂ ਤੇ ਰੂਹ ਦੀ ਬੇੜੀ ਦੁਆਰਾ ਬਚਾਓ, ਪਰਲੋਂ ਤੋਂ ਬਾਅਦ ਫਿਰ ਸ਼੍ਰੂਸ਼ਟੀ ਦਾ ਆਬਾਦ ਹੋਣਾ, ਯਹੁਦੀ ਜਾਤੀ ਦੀ ਨੀਂਹ ਰੱਖਣ ਵਾਲੇ ਵਿਅਕਤੀਆਂ ਬਾਰੇ (ਅਬਰਾਹਮ, ਇਹਾਕ ਤੇ ਯਾਕੁਬ) ਦੰਸਿਆ ਗਿਆ ਹੈ। ਅਖੀਰ ਵਿੱਚ ਯੂਸਫ਼ ਦੀ ਕਹਾਣੀ ਨੂੰ ਬਿਅਨਿਆ ਗਿਆ ਹੈ। ਯੂਸਫ਼ ਨੂੰ ਉਸੇ ਦੇ ਭਰਾ ਕੈਦ ਕਰ ਲੇਂਦੇ ਹਨ। ਮਿਸਰ ਵਿੱਚ ਯੂਸਫ਼ ਆਪਣੀ ਮਿਹਨਤ ਤੇ ਸੱਚਾਈ ਨਾਲ ਬੜੀ ਵੱਡੀ ਪਦਵੀ ਹਾਸਿਲ ਕਰ ਲੈਂਦਾ ਹੈ। ਮਿਸਰ ਦਾ ਹਾਕਮ ਬਣਕੇ ਯੂਸਫ਼ ਨਾ ਕੇਵਲ ਮਿਸਰ ਨੂੰ ਬਲਕਿ ਮੁਸੀਬਤ ਵਿੱਚ ਫੌਜੇ ਮਿਸਰ ਦੇ ਲੋਕਾਂ ਦੀ ਰੱਖਿਆ ਕਰਦਾ ਹੈ। ਇਸੇ ਤਰ੍ਹਾਂ ਜਦੋਂ ਅਕਾਲ ਪੈਦਾ ਹੈ ਤਾਂ ਵੀ ਉਹ ਬੜੀ ਬਹਾਦੂਰੀ ਨਾਲ ਲੋਕਾਂ ਨੂੰ ਬਚਾਉਂਦਾ ਹੈ।

ਦੂਜੀ ਪੁਸਤਕ ‘ਮੱਤੀ ਦੀ ਇੰਜੀਲ’ ਵਿੱਚ ਜੋ ਵੀ ਹਵਾਲੇ ਦੱਸੇ ਹਨ ਉਹ ਸਾਰੇ ‘ਪੁਰਾਣੇ ਨੇਮ’ ਵਿੱਚ ਲਏ ਹਨ। ਇਸ ਵਿੱਚ ਮੁੱਖ ਵਿਸ਼ਾ ਯਿਸੂ ਮਸੀਹ ਦੀ ਸ਼ਕਤੀ ਤੇ ਪਰਮਾਤਮਾ ਦੇ ਰਾਜ ਦੀ ਗੱਲ ਹੋਈ ਹੈ। ਲੋਕਾਂ ਅੰਦਰ ਹਰ ਘਟਨਾ ਇਹ ਵਿਸ਼ਵਾਸ ਭਰਦੀ ਹੈ ਕਿ ਯਿਸੂ ਮਸੀਹ ਦੇ ਕੰਮਾਂ ਰਾਹੀਂ ਸਾਰੇ ਕੰਮ ਨੇਪੜੇ ਚੜਦੇ ਹਨ ਤੇ ਪਰਮੇਸ਼ਵਰ ਦਾ ਹੁਕਮ ਹੀ ਸਰਵੋਪਰੀ ਹੈ। ਇਹ ਪੁਸਤਕ ਪੁਰਾਣੇ ਤੇ ਨਵੇਂ ਨੇਮ ਵਿੱਚਕਾਰ ਸੰਬੰਧ ਸਥਾਪਿਤ ਕਰਦੀ ਹੈ। ‘ਮੱਤੀ ਦੀ ਇੰਜੀਲ’ ਮਸੀਹ ਦੀ ਸਿੱਖਿਆ ਨੂੰ ਅੱਡੋ-ਅੱਡ ਵੰਡੀ ਹੈ, ਮਸੀਹ ਦੀਆਂ ਭਾਸ਼ਾਵਾਂ ਵਿੱਚੋਂ ਸਰਵ ਪ੍ਰਸਿੱਧ ਉਸਦਾ ਪਹਾੜੀ ਬੰਦੇਸ਼

ਹੈ। ਇਸ ਇੰਜੀਲ ਨੂੰ ਇਕ ਬਹੁਤ ਵੱਡੇ ਮਿਗਜੇ ਅਨੁਸਾਰ ਦੱਸਿਆ ਗਿਆ ਹੈ। ਜਿਸਦੇ ਪਵਿੱਤਰ ਆਂਗਨ ਵਿਚ ਅਜਾਲੀ ਜੋਤਸੀ, ਸੂਬੇਦਾਰ, ਮਾਛੀ, ਮਸੂਲੀਏ, ਕਿਸਾਨ, ਅੰਗੂਰੀ ਬਾਗਾਂ ਦੇ ਕਾਮੇ, ਅੰਨ੍ਹੇ ਮੰਗਤੇ, ਦਾਨਸੀਲ ਤੀਵੀਆਂ, ਗ੍ਰੀਬੀ, ਬੱਚੇ, ਬੁੱਢੇ ਆਦਿਕ ਸਭ ਸ੍ਰੇਣੀਆਂ ਦੇ ਲੋਕ ਮਿਲਦੇ ਹਨ। ਜਿਸ ਤੋਂ ਜਾਹਿਰ ਹੋ ਜਾਂਦਾ ਹੈ ਕਿ ਯਿਸੂ ਦਾ ਪ੍ਰਭਾਵ ਇਨ੍ਹਾਂ ਵਿਸ਼ਾਲ ਸੀ ਉਸ ਨਾਲ ਹਰ ਖੇਤਰ ਦਾ ਮਨੁੱਖ ਜੁਝਿਆ ਹੋਇਆ ਸੀ, ਸਾਰੀਆਂ ਨੂੰ ਯਿਸੂ ਤੇ ਭਰੋਸਾ ਸੀ, ਉਹ ਇਲਾਹੀ ਸੱਚਾਈ ਦਾ ਉਪਦੇਸ਼ਕ ਸੀ। ਪਰ ਪਾਖੰਡੀ ਧਾਰਮਕ ਆਗੂਆਂ ਲਈ ਯਿਸੂ ਉਨ੍ਹਾਂ ਲਈ ਖਤਰਾ ਸੀ। ਇਸੇ ਲਈ ਯਿਸੂ ਨੂੰ ਸੂਲੀ ਉੱਤੇ ਚਾੜ੍ਹ ਦਿੱਤਾ ਜਾਂਦਾ ਹੈ। ਇਸ ਇੰਜੀਲ ਵਿਚ ਯਿਸੂ ਮਸੀਹ ਦੇ ਜੀਵਨ ਦੀਆਂ ਘਟਨਾਵਾਂ ਨੂੰ ਦੱਸਦੇ ਹੋਏ ਉਸਦੀ ਸ਼ਬਦਸੀਅਤ ਨੂੰ ਵਡਿਆਈਆ ਗਿਆ ਹੈ। ਬਾਕੀ ਦੀਆਂ ਇੰਜੀਲਾਂ ਦਾ ਮੂਲ ਵਿਸ਼ਾ ਵੀ ਇਹੋ ਹੈ।

ਸਾਹਿਤਕ ਖੇਤਰ ਵਿਚ ਬੇਸ਼ਕ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਅਨੁਵਾਦ ਦਾ ਕਠਿਨ ਪਰ ਪ੍ਰਭਾਵਸ਼ਾਲੀ ਤਰੀਕਾ ਅਪਣਾਇਆ। ਇਹ ਤਰੀਕਾ ਪੰਜਾਬੀ ਸਾਹਿਤ ਵਿੱਚ ਨਵੀਨ ਲੀਹਾਂ ਲੈ ਆਇਆ। ਪੰਜਾਬੀ ਸਾਹਿਤ ਵਿਚ ਇਨ੍ਹਾਂ ਲੀਹਾਂ ਨੇ ਸਾਹਿਤਕਾਰਾਂ ਲਈ ਨਵਦੀਪ ਪ੍ਰਾਪਤ ਕਰਨ ਦਾ ਕਾਰਜ ਕੀਤਾ। ਪਹਿਲਾਂ ਦਿੱਤੀ ਜਾਣਕਾਰੀ ਵਿੱਚ ਜਿਨ੍ਹੀਆਂ ਵੀ ਪੁਸਤਕਾਂ ਦਾ ਅਨੁਵਾਦ ਹੋਇਆ ਜਾਂ ਨਾਵਲ 'ਜੱਤੋਤੁਰੁਦਯ' 'ਪਿਲਿਗ੍ਰੈਮਜ਼ ਪ੍ਰਾਗੈਸ' ਆਦਿ ਇਨ੍ਹਾਂ ਨੇ ਲੇਖਕਾਂ ਲਈ ਨਵੀਨ ਚੁਨੌਤੀਆਂ ਤੇ ਨਵੇਂ ਵਿਸ਼ਿਆਂ ਦੇ ਰਸਤੇ ਨੂੰ ਖੋਲ੍ਹ ਦਿੱਤੇ। ਜੋ ਸ਼ੁਰੂ ਤਾਂ ਧਾਰਮਿਕ ਵਿਸ਼ਿਆਂ ਤੋਂ ਹੋਏ ਪਰ ਉਸਦਾ ਅੰਦ ਆਧੁਨਿਕ ਕਾਲ ਤੇ ਫਿਰ ਉੱਤਰ ਆਧੁਨਿਕ ਕਾਲ ਵਿੱਚ ਦਿਨ ਪ੍ਰਤੀ ਦਿਨ ਬਦਲਦਾ ਗਿਆ ਤੇ ਨਿਖਰਦਾ ਵੀ ਗਿਆ। ਵਿਸੇ ਤਾਂ ਬਦਲਦੇ ਰਹੇ ਪਰ ਬਦਲਦਾ ਤੇ ਅਨੁਵਾਦ ਦੀ ਨੀਂਹ ਨੂੰ ਭੁਲਿਆ ਨੀਂ ਜਾ ਸਕਦਾ। ਚਿੰਨਤਮਕ ਨਾਵਲ ਨੂੰ ਪੰਜਾਬੀ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ ਜਦੋਂ ਕਿ ਡਾ. ਸੁਰਿੰਦਰ ਸਿੰਘ ਕੌਹਲੀ ਆਦਿ ਵਿਦਵਾਨ ਭਾਈ ਵੀਰ ਸਿੰਘ ਨੂੰ ਮੌਢੀ ਨਾਵਲਕਾਰ ਦਾ ਦਰਜਾ ਦੇਂਦੇ ਹਨ। ਡਾ. ਕੌਹਲੀ ਅਨੁਸਾਰ ਪੰਜਾਬੀ ਨਾਵਲਾਂ ਦਾ ਮੌਢੀ ਭਾਈ ਵੀਰ ਸਿੰਘ ਹੈ।"

"ਪੰਜਾਬੀ ਸਾਹਿਤ ਦੇ ਹੋਰ ਬਹੁਤ ਸਾਰੇ ਆਧੁਨਿਕ ਰੂਪਾਂ ਵਾਂਗ ਪੰਜਾਬੀ ਨਾਵਲ ਵੀ ਆਧੁਨਿਕ ਪੰਜਾਬੀ ਸਾਹਿਤ ਦੇ ਸੰਚਾਲਕ ਭਾਈ ਵੀਰ ਸਿੰਘ ਦੇ ਹੱਥਾਂ ਵਿੱਚ ਜਨਮਿਆ (ਸੁੰਦਰੀ 1897 ਈ.) ਨੂੰ ਹੀ ਪਹਿਲਾ ਪ੍ਰਮਾਣਿਕ ਪੰਜਾਬੀ ਨਾਵਲ ਕਿਹਾ ਜਾ ਸਕਦਾ ਹੈ।"

"ਪੰਜਾਬੀ ਨਾਵਲ ਦਾ ਮੁੱਢ ਵੀਹਵੀਂ ਸਦੀ ਦੇ ਆਰੰਭ ਵਿੱਚ ਬੱਣਾ ਹੈ। ਇਸ ਤੋਂ ਪਹਿਲਾਂ ਬੇਸ਼ਕ ਕਿੱਸੇ, ਕਹਾਣੀਆਂ ਨੂੰ ਜੀਵਨ ਵਰਗਾ ਨਾਵਲੀ ਰੰਗ ਦੇ ਕੇ ਪੇਸ਼ ਕੀਤਾ ਜਾਂਦਾ ਸੀ ਪਰ ਪੰਜਾਬੀ ਨਾਵਲ ਦਾ ਠੀਕ ਮੌਢੀ ਭਾਈ ਵੀਰ ਸਿੰਘ ਹੀ ਹੈ।"

"ਪੰਜਾਬੀ ਨਾਵਲ ਦੇ ਨਿਕਾਸ ਅਤੇ ਵਿਕਾਸ ਨੂੰ ਉਲੀਕਦਿਆਂ ਪੰਜਾਬੀ ਨਾਵਲ ਦੇ ਜਨਮ ਬਾਰੇ ਚਰਚਾ ਕਰਦਿਆਂ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਮੌਲਿਕ ਨਾਵਲਕਾਰ ਮੰਨਿਆ ਹੈ। ਉਹਨਾਂ ਨੇ ਇਸ ਤੋਂ ਪਹਿਲਾ ਦੋ ਦੋ ਅਨੁਵਾਦਿਤ ਨਾਵਲਾਂ ਬਾਰੇ ਵਿਚਾਰ ਕਰਦਿਆਂ ਕਿਹਾ ਹੈ ਕਿ ਮੁੱਢਲੇ ਪੰਜਾਬੀ ਨਾਵਲ ਦਾ ਤਾਂ ਬਾਹਰੀ ਚੋਖਟਾ ਹੀ ਪੱਛਮੀ ਹੈ, ਪਰ ਪੰਜਾਬੀ ਦੀ ਆਂਤਰਿਕ ਬਣਤਰ ਦੇ ਅੰਸ਼ ਮੱਧਕਾਲੀਨ ਕਥਾ-ਸਾਹਿਤ ਵਾਲੇ ਹੀ ਹਨ। ਇਸ ਲਈ ਇਹ ਗੱਲ ਨਿਸਚਿਤ ਹੈ ਕਿ ਪੰਜਾਬੀ ਨਾਵਲ ਪੱਛਮੀ ਪ੍ਰਭਾਵ ਤੇ ਮੱਧਕਾਲੀਨ ਬਿਰਤਾਂਤ ਸਾਹਿਤ ਦੇ ਸਾਂਝੇ ਪ੍ਰਭਾਵ ਤੋਂ ਹੋਏ ਵਿੱਚ ਆਇਆ ਹੈ।"

"ਡਾ. ਚਰਨ ਸਿੰਘ ਨੂੰ ਸਹਿਜੇ ਹੀ ਪੰਜਾਬੀ ਦਾ ਪਹਿਲਾ ਨਾਵਲਕਾਰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਦੇ ਦੋ ਨਾਵਲ 'ਜੰਗ ਮੜੇਲੀ' ਤੇ 'ਸਾਮ ਸੁੰਦਰ' (ਅਪੂਰਣ) ਟ੍ਰੈਕਟ ਸੁਸਾਇਟੀ ਦੇ ਟ੍ਰੈਕਟਾਂ ਵਿੱਚ ਛਪੇ।"

"ਭਾਵੇਂ ਡਾ. ਕਿਰਪਾਲ ਸਿੰਘ ਕਸੇਲ ਆਪਣੇ ਇਤਿਹਾਸ ਵਿੱਚ ਪਹਿਲਾ ਨਾਵਲ 'ਜੰਗ ਮੜੇਲੀ' ਨੂੰ ਮੰਨਦਾ ਹੈ ਅਤੇ ਨਿਰੰਜਨ ਤਸਨੀਮ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਮੌਢੀ ਮੰਨਦਾ ਹੈ। ਪਰ ਸਰਵ ਪ੍ਰਵਾਣਤ ਮੱਤ ਈਸ਼ਰ ਸਿੰਘ ਅਤੇ ਉਸਦੇ ਸਮਰਥਕਾਂ ਦਾ ਹੈ, ਜੋ ਭਾਈ ਵੀਰ ਸਿੰਘ ਨੂੰ ਮੌਢੀ ਨਾਵਲਕਾਰ ਅਤੇ ਉਸਦੇ ਨਾਵਲ 'ਸੁੰਦਰੀ' ਨੂੰ ਪਹਿਲਾ ਮੌਲਿਕ ਨਾਵਲ ਮੰਨਦੇ ਹਨ।"

## ਹਵਾਲੇ-----

- 1 J.T. Shplay, Dictionary of World Literary Terms, p. 335
- 2 ਡਾ. ਰਣਪੀਰ ਸਿੰਘ ਚੰਦ, ਸਮੀਖਿਆ ਸਾਸਤਰ, ਪੰਨਾ 10
- 3 Rene Wellek and Austin Warren, Theory of Literature, p. 97
- 4 Harbans Singh, "The Nilieu" (1973), p. 1
- 5 ਉਹੀ, ਪੰਨਾ 17
- 6 ਸੁਰਿੰਦਰ ਸਿੰਘ ਦੁਸਾਂਝ, ਪੰਜਾਬੀ ਇਤਿਹਾਸਕ ਨਾਵਲ, ਪੰਨਾ 17
- 7 ਕਿਰਪਾਲ ਸਿੰਘ ਕਸੈਲ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 331
- 8 ਡਾ. ਈਸਰ ਸਿੰਘ ਤਾਂਘ, ਪੰਜਾਬੀ ਸਾਹਿਤ ਦੇ ਇਤਿਹਾਸ ਦਾ ਪੁਨਰ ਮੁਲਾਂਕਣ, ਪੰਨਾ 496
- 9 ਡਾ. ਸੁਰਿੰਦਰ ਸਿੰਘ ਦੁਸਾਂਝ, ਪੰਜਾਬੀ ਇਤਿਹਾਸ ਨਾਵਲ, ਪੰਨਾ 13
- 10 ਡਾ. ਜੀਤ ਸਿੰਘ ਸੀਤਲ, ਡਾ. ਮੇਵਾ ਸਿੰਘ ਸਿੱਧੂ, ਪੰਜਾਬੀ ਸਾਹਿਤ ਦਾ ਆਲੋਚਨਾਤਮਕ, ਪੰਨਾ 829
- 11 ਗੁਰਪਾਲ ਸਿੰਘ ਸੰਧੂ, ਪੰਜਾਬੀ ਨਾਵਲ, ਭੂਮਿਕਾ, ਪੰਨਾ 9
- 12 ਉਹੀ, ਪੰਨਾ 17
- 13 ਡਾ. ਸੁਰਿੰਦਰ ਸਿੰਘ ਦੁਸਾਂਝ, ਪੰਜਾਬੀ ਇਤਿਹਾਸਕ ਨਾਵਲ, ਪੰਨਾ 20
- 14 ਉਹੀ, ਪੰਨਾ 20
- 15 ਜਗਬੀਰ ਸਿੰਘ, ਪੰਜਾਬੀ ਗਲਪ ਸੰਸਾਰ, ਪੰਨਾ 29
- 16 ਡਾ. ਸੁਰਿੰਦਰ ਸਿੰਘ ਦੁਸਾਂਝ, ਪੰਜਾਬੀ ਇਤਿਹਾਸਕ ਨਾਵਲ, ਪੰਨਾ 21
- 17 ਉਹੀ, ਪੰਨਾ 21
- 18 ਟੀ. ਆਰ. ਵਿਨੋਦ, ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ, ਪੰਨਾ 45
- 19 ਮਾਨ ਸਿੰਘ ਢੀਡਸਾਂ, ਪੰਜਾਬੀ ਨਾਵਲ : ਪਰੰਪਰਾ ਅਤੇ ਪ੍ਰਵਾਹ, ਪੰਨਾ 15
- 20 ਗੁਰਚਰਨ ਸਿੰਘ ਅਰਸੀ, ਈਸਾਈ ਸਿਸ਼ਨਰੀ, ਪੰਜਾਬੀ ਭਾਸ਼ਾ ਤੇ ਸਾਹਿਤ, ਪੰਨਾ 13